CIN: L67120PB1993PLC013169



### **Regency Fincorp Limited**

(Formerly Known as: -Regency Investments Limited)

Corp. & Regd. Office :Unit No.57-58, 4th Floor, Sushma Infinium,
Chandigarh-Ambala Highway, Zirakpur -140603

Contact No.: +91 77175 93645 Web.: www.regencyfincorp.com
E-mail : regencyinvestmentsltd@gmail.com

19th July, 2024

To
The Listing Department
BSE Limited,
25th Floor, PhirozeJeejeebhoy Towers,
Dalal Street Mumbai, Maharashtra – 400001

Sub.: <u>Corrigendum to the Newspaper Publication of Un-audited Financial Results for the Quarter ended 30<sup>th</sup> June, 2024 pursuant to Regulation 47 of the SEBI (Listing Obligations And Disclosure Requirements) Regulations, 2015</u>

Ref: Regency Fincorp Limited (Scrip Code: 540175)

Dear Sir/Madam.

In reference to the above captioned subject, we would like to inform you that the Company on 18<sup>th</sup> July, 2024 has published the Un-audited Financial Results for the Quarter ended 30<sup>th</sup> June, 2024, adopted and approved at the meeting of Board of Directors of the Company held on **Wednesday**, 17<sup>th</sup> July, 2024 in two newspapers, namely in "DeshSevak- Chandigarh Edition", a Punjabi Daily and "Financial Express- Chandigarh Edition", an English Daily.

The date of Board Meeting for approving the Unaudited financial results for the quarter ended on 30th June, 2024 got erroneously printed and published as 17th June, 2024 instead of 17th July, 2024 in the Newspaper Publication dated 18th July, 2024.

Please note the date of approval of the Unaudited Financial Results for the Quarter ended on 30<sup>th</sup> June 2024 erroneously mentioned as 17<sup>th</sup> June 2024 shall be read as 17<sup>th</sup> July, 2024.

The Newspaper cuttings of the above-mentioned newspapers evidencing the publication of the corrigendum enclosed herewith for your ready reference.

This is for your kind information and record.

Thanking You.

FOR REGENCY FINCORP LIMITED

PRASHANT KHERA
COMPANY SECRETARY AND COMPLIANCE OFFICER

M. No.: A72928

Encl: a/a

**FINANCIAL EXPRESS** 

below with branch name.

**UNIMONI FINANCIAL SERVICES LIMITED** RO: N.G. 12 & 13 Ground Floor, North Block, Manipal Centre,

Dickenson Road, Bangalore - 560 042. CIN No.U85110KA1995PLC018175

PUBLIC NOTICE

This is to inform the Public that Auction of pledged Gold Ornaments will be conducted by UNIMONI FINANCIAL SERVICES LIMITED on 23.07.2024 at 10:00 am at the

respective centers given below. The Gold Ornaments to be auctioned belong to Loan

Accounts of our various Customers who have failed to pay their dues. Our notices of

auction have been duly issued to these borrowers. The Gold Ornaments to be

auctioned belong to Overdue Loan Accounts of our various Customers mentioned

Auction Centre Address & Loan Nos: DASUYA (DAS - Ground Floor, Shop

No 58, Near Railway Fatak, Talab Road, Dasuya -144205, Contact no

:9316376477) 2077037, 2078587, 2082805, GURDASPUR (GUU - No. 8, Hanuman Chawkhanuman Chawk, Improvement Trust Road, Gurdaspur -143521, Contact no :9316376479) 2038130. JALANDHAR (JAL - No. Bix/2-2780/1/2781/1A, First Floor, Chopra Building, Gt Road, Jallandhar -144001, Contact no : 9316376440) 2085856. MAHILPUR(MHP - Old Bus Stand, Hoshiarpur Rd, Ground Floor, Bldg No. 18, Mahilpur-140118, Contact no : 9317848007) 2073002, 2078152, 2038296, 2027292. NAKODAR (NAK - Shop No 476, Nido Complex 1Post Office Road, Nakodar , Jallandhar, Nakodar 144040, Contact no : 9316376431) 2075866, 2075200, 2042294. 2104669, 2068587, 2088706, 2093457. PATHANKOT (PKT - No. 4,

Block C,Improvement Trust Road,Patel Chowk,Pathankot -145001

Contact no : 9316376421) 2037488, 2084112, PATIALA (PTA- Sco 120 F

Ground Floor, new Leela Bhawan, Patiala -147001, Contact no

:9317848011) 2037124, 2080053, 2058908. PHILLAUR(PHI - Ground

Floor, Upashak Plaza, court Road, Phillaur -144410, Contact no

9317848003) 2072188, 2073509, 2055042, 2078580, 2051110.

TANDA (TAD - Swaran Complex, Ground Floor, Near Icici Bankrailway

Station Road, Tanda -144203, Contact no : 9316376478) 2039704,

2073165, 2038289, 2041477. AMRITSAR (AMR - 9 Deep Complex,

Opp.Doaba Automobiles, Court Road, Amritsar -143001, Contact no

:9316376445) 2057342, 2056209. BATALA(BTA - Plot No. 13, Shastri

Nagar, Basement Godrej Aadhar Bldngjalandhar Road, Batala-143505,

Contact no : 9317848005) 2038413, 2038421, 2031827, 2036709.

BATHINDA(BAT - H. No 3101, H. No 3101, Opp Mini Sectriat, Bathinda-

151001, Contact no : 9316041909) 2088884, 2090502, GARHSHANKAR

(GAR - No. 1120, Near Central Bank Ofindia, Hoshiarpur Road,

Garhshankar -144527, Contact no : 9316376430) 2056015, 2039826,

2020119, 2081936, 2041410, 2080313, JAGRAON (JAA - No. 368/ C.

Kapoor Building, Opp. S S P Office, Tehsil Road, Jagraon -142026.

Contact no : 9316376448) 2037778, 2073858, 2017461, 2056659.

2077673, 2044895, 2100942. KAPURTHALA (KAP - Khanna

Building, Ground Floor, B 18/39, Kapurthala -144601, Contact no :

9316376451) 2044314, 2057086, 2057926, 2077552, 2084742.

KHANNA(KHN - Ground Floor, Meher Plaza, Near Prem Dhabag, T Road

Khanna-141401, Contact no : 9317848010) 2076505, 2077788,

2078638, 2093338. LUDHIANA (LUD - Sco 136, Feroz Gandhi

Marketludhiana, Punjab, Ludhiana -141001, Contact no : 9316376456)

2097370. MOGA (MOG - Scf 21 Improvment Trust, Near Icici

Bank, Ferozpur Road, Moga -142001, Contact no : 9316376455)

2021131, 2031220. NAWANSHAHR (NAW - No.79, Ground Floor, Near

Bus Stand, Garhshankar Road, Nawanshahr -144514, Contact no

9316376459) 2077653.

### 'IMPORTANT''

Vhilst care is taken prior to acceptance of advertising copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any manner

## OSBI STATE BANK OF INDIA

STRESSED ASSETS MANAGEMENT (SAM) BRANCH, GROUND FLOOR, ZONAL BUSINESS OFFICE BUILDING, FOUNTAIN CHOWK, CIVIL LINES, LUDHIANA CORRIGENDUM

"With reference to our advertisement published in Financial Express and Desh Sewak on 04.07.2024 for e-auction dated 26.07.2024 this is to inform that in respect of Account Sr. No. 1. M/S PACT Industries Limited (Property ID: SBIN200054347004 and SBIN200050552633) has been Withdrawn/Cancelled from this e-Auction Sale Notice. Others will remain the same.

AUTHORISED OFFICER

### POSSESSION NOTICE

### EDELWEISS ASSET RECONSTRUCTION COMPANY LTD.

CIN: U67100MH2007PLC174759 Retail Central & Regd. Office: Edelweiss House, Off CST Road, Kalina, Mumbai 400098

Whereas, the Authorized Officer of the Secured Creditor mentioned herein, under the Securitisation and Reconstruction of Financial Assets and Enforcement of Security Interest (Act), 2002 and in exercise of powers conferred under Section 13(12) read with (Rule 3) of the Security Interest (Enforcement) Rules, 2002 issued a demand notice as mentioned below calling upon the borrower(s) to repay the amount mentioned in the notice within 60 days from the date of receipt of the said notice.

Thereafter, Assignor mentioned herein, has assigned the financial assets to Edelweiss Asset Reconstruction Company limited also as its own/acting in its capacity as trustee of various trusts mentioned hereunder (hereinafter referred as "EARC"). Pursuant to the assignment agreements, under Sec.5. of SARFAESI Act, 2002, EARC has stepped into the shoes of the Assignor and all the rights, title and interests of Assignor with respect to the financial assets along with underlying security interests, guarantees, pledges have vested in EARC in respect of the financial assistance availed by the Borrower and EARC exercises all its rights as the secured creditor. The borrower having failed to repay the amount, notice is hereby given to the borrower and the public in general that the undersigned being the

Authorised Officer of Edelweiss Asset Reconstruction Company Limited has taken possession of the property described herein below in exercise of powers conferred on him under sub-section (4) of section 13 of Act read with rule 8 of the Security Interest Enforcement) Rules, 2002 on the date mentioned against each property. The borrower's attention is invited to provisions of sub-section (8) of section 13 of the Act, in respect of time available, to redeem the secured assets. The

borrower in particular and the public in general is hereby cautioned not to deal with the property and any dealings with the property will be subject to the charge of the Edelweiss Asset Reconstruction Company limited for the amount mentioned below and interest thereon.

SI	Name of	Name of	Ioan Account	Borrower Name &	Amount & date of	Date of	Possession
No.	Assignor	Trust	Number	Co-Borrower(s) Name	demand Notice	Possession	Status
1.	Dewan Housing Finance Limited	EARC TRUST SC-371	1691652	Satpreet Singh (Borrower) & Harjeet Kaur (Co-borrower)	Rs.29,77,213.18/- & 12.10.2020	16.07.2024	Symbolic

137//11,138//5,136//15,138//9/1,9/2 KITE 3 RAKBA 7-11,138//4,RAKBA 8-0 KITE 2 RAKBA 15 KANAL 11,10 5 MARLE KA 3/205 KHEWAT/KHATONI 822/1112,826/1125 SITUATED AT WARD NO. VAKA BARARA (203), NEAR FLY OVER & OPP, BELIEVER CHURCH, DISTRICT AMBALA, HARYANA-

133205 VIDE SALE DEED NO.1769, VIDE SALE DEED DATED 8/3/2017 REGISTERED ATAMBALA Date: 19/07/2024 Place: Ambala Sd/ Authorized Officer, Edelweiss Asset Reconstructions Company Limited

Edelweiss

## **POSSESSION NOTICE**

# DCB BANK

The undersigned being the authorized officer of the DCB Bank Ltd., under the Securitization and Reconstruction of Financial Assets and Enforcement of Security Interest (54 of 2002) and in exercise of powers conferred under section 13(12) read with rule 3 of the Security Interest (Enforcement) Rules, 2002 issued a demand notice on below mentioned dates calling upon the borrowers (Borrower's and Co-Borrower's) to repay the amount mentioned in the notice as detailed below in tabular form with further interest thereon from within 60 days from the date of receipt of the said notice. The borrower and Co-Borrower having failed to repay the amount, notice is hereby given to the borrower, Co-Borrower and the public in

general that the undersigned has taken possession of the property described herein below in exercise of powers conferred on him under sub-section (4) of section 13 of Act read with rule 8 also r/w section 14(1) of the Security Interest Rules 2002 on as mentioned here below. The borrower, Co-Borrower in particular and the public in general is hereby cautioned not to deal with the property (Description of the immovable Property) and any dealings with the property will be subject to the charge of the DCB Bank Ltd., for respective amount as

The Borrower's attention is invited to provisions of Sub-section (8) of Section 13 of the act, in respect of time available, to redeem the secured assets.

	9	
Demand Notice Dated.	22nd February, 2024	
Name of Borrower(S) and Co-borrower(S)	MR. BALBIR SINGH and MS. MANDEEP KAUR	
Loan Account Number	DRBLBAT00571026	
Symbolic Possession Date	17-07-2024	
Total Outstanding Amount.	Rs. 31,02,450/- (Rupees Thirty-One Lakh Two Thousand Four Hundred Fifty Only) as on 22nd February, 2024	
Description of The Immovable Property	All that piece and parcel of land along with construction thereupon admeasuring, about 129sqr. Yards As 129/23293 share of 38K 10MlS in Khewat No.734 Khatauni No. 1301, 1302 Khasra No.7112/20-9,7113/9-4,14301/7114/8-17 as per copy of Jamabandi for the year 2019-20 and all that piece and parcel of land along with construction thereupon admeasuring 78 Sqr. Yds. as 78/8621 share of 14K 05MlS in Khewat No. 733, Khatauni No.1300, Khasra No.14299/7111/14-5 as per copy of jamabandi for the year of 2019-20 both admeasuring to total area of 207 Sqr. Yards situated at area Dogar Basti to Police Line, Faridkot-1, Agwar Janain as per Sale Deed No.4114 dated 16-11-2011 registered in the office of Faridkot & Rectification Deed/writing No.2019-20/42/1/2728 dated 27-11-2019 Registered in the office of Sub-registrar, Faridkot which is <b>Bounded as under:</b> - Towards East: - Bhupinder Singh- Baahi 29 Feet 3 inch, Towards West: - Street Wide 20feet- Baahi 29 Feet 3 inche, Towards North: - Lakhwinder Kaur & Gurmeet Singh- Baahi 64 Feet, Towards South: - Sukhjit Singh-baahi 64 Feet, <b>(The Secured Assets)</b> "	
Demand Notice Dated.	22nd February, 2024	
Name of Borrower(S) and Co-borrower(S)	MR. MOHAMMAD VAKIL and MRS. JUBAIDA KHATOON.	
Loan Account Number	DRBLLUD00588852	
Symbolic Possession Date	15-07-2024	
Total Outstanding Amount.	Rs. 31,19,272/- (Rupees Thirty One Lakh Nineteen Thousand Two Hundred Seventy Two Only) as on 19th March 2024	
Description of The Immovable Property	ALL PIECE AND PARCEL OF PROPERTY BEARING M.C NO-B 14/543 MIXED USED NEAR BERI WALI MASJID SITUATED IN MOHALLA KATCHA COURT INSIDE DELHI GATE MALERKOTLA PUNJAB-ADMEASURING - 64.67 SQ. YARD" (The Secured Assets)"	

Date: 19.07.2024 **Authorized Officer** Place: Faridkot, Malerkotla DCB Bank Limited

## DRIBLIBANK LTD.

Administrative Office: 1st Lane, Shahpuri, Kolhapur-416001 Branch: Building No. 1, 1st Floor, Okhla Industrial Area, Phase III, New Delhi -110020

### NOTICE OF UNCLAIMED GOODS

Whereas RBL Bank is in possession of residential property "PROPERTY PLOT NO. 341 MIN PRIVATE HAVING LENGTH 60 FT., WIDTH 15 FT. TOTAL AREA MEASURING 100 SQ, YDS, COMPRISED IN KHASRA NO. 36//6/1, 6/2 MIN OF VILLAGE KOT KHALSA SUB URBAN ABADI NEAR PREM NAGAR, TEHSIL AND DISTRICT AMRITSAR". of the SARFAESI ACT 2002 in terms of the order dated 21.03.2024 having been passed

There are unclaimed goods which is in the nature of Consumer goods are lying at the property, over which bank does not claim any charge. Concerned owner and/or stake holder is hereby called upon to remove the unclaimed goods on or before 05th Aug'24 or else the goods may be sold in the discretion of undersigned at the cost and consequences of the owner of the goods.

by the CJM, Amritsar and the same is under the process of auction as per law.

Place: Amritsar **Authorised Officer** Date: 18/07/2024 RBL Bank Ltd



## REGENCY FINCORP LIMITED

Regd. Off: Unit No. 57-58, 4th Floor, Sushma Infinium, Chandigarh Ambala Highway Zirakpur Mohali, Punjab-140603 CIN: L67120PB1993PLC013169, PH: +91-7717593645 Website: www.regencyfincorp.com, Email ID: secretarial.regency@gmail.com

Corrigendum to the Newspaper Publication of Un-audited Financial Results for the Quarter ended 30th June, 2024 pursuant to Regulation 47 of SEBI (Listing Obligations and Disclosure Requirements) Regulations, 2015 published on 18th July, 2024 This is to bring to your kind attention that the date of Board Meeting for approving the Unaudited financial results for the quarter ended on 30th June, 2024 got erroneously printed and published as 17th June, 2024 instead of 17th July, 2024 in the Newspaper Publication dated 18th July, 2024. Please note that the date of approval of the Unaudited Financial Results for the Quarter ended on 30th June 2024 erroneously mentioned as 17th June 2024 shall be read as 17th July, 2024.

For Regency Fincorp Limited Gauray Kumar

Date: 18th July, 2024 Place: Zirakpur

Managing Director DIN: 06717452



Name of the Branch

Lot

CIRCLE SASTRA CENTRE, Shandil Niwas Near Kalyan Bhawan Solan Distt Solan (H.P.) 173212 e- mail cs8318@pnb.co.in, 01792-220294 SALE NOTICE **FOR SALE OF** IMMOVABLE PROPERTIES

A) Reserve Price | Date/ Time of

e-Auction Sale Notice for Sale of Immovable Assets under the Securitization and Reconstruction of Financial Assets and Enforcement of Security Interest Act, 2002 read with proviso to Rule 9(1) & 8(6) of the Security Interest (Enforcement) Rules, 2002.

Notice is hereby given to the public in general and in particular to the Borrower (s) and Guarantor (s) that the below described immovable property mortgaged/charged to the Secured Creditor, the constructive/physical/ symbolic possession of which has been taken by the Authorized Officer of the Bank/ Secured Creditor, will be sold on "As is where is", "As is what is", and "Whatever there is" on the date as mentioned in the table herein below, for recovery of its dues due to the Bank/ Secured Creditor from the respective borrower (s) and guarantor (s). The reserve price and the earnest money deposit will be as mentioned in the table below against the respective properties.

SCHEDULE OF THE SECURED ASSETS A.) Dt. Of Demand Notice u/s

No.	Name of the Account	Some some since of the occording Asserts	13(2) of SARFAESI ACT 2002 B.) Outstanding Amount as on	18/0/2011/07/04/07/0	e-auction  Details of the encumbrances known to the secured creditors	
	Name & addresses of the Borrower/	Descriptionof the Immovable/moveable		B) EMD		
	Guarantor(s) Account	Properties Mortgaged/Owner's Name (mortgagers of property(ies)	C.) Possession Date u/s 13(2) of SARFAESI ACT 2002 D.) Nature of Possession (Symbolic/Physical)	C) Bid Increase Amount		
	PNB- Kala Amb (450300)	1. Godown measuring 0 bigha 10 biswas	B) Rs. 1,94,86,606.39 (Rupees	A) Rs. 80.00 Lakh	13.08.2024 From 11.00 AM to 04.00 PM	
	M/S Biologics Inc	comprised in khata khatauni no 40/63 khasra no		B) Rs. 8.00 Lakh		
	1.M/s Biologics Inc. Mauza OGLI Tehsil Nahan Distt Sirmour HP 173001 2.Sh Shyam lai Choudhary s/o Sh	601/514 situated near Pan Biotech at Village Moginand and PO Moginand Tehsil Nahan Distt Sirmour		C) Rs. 50,000/-	Not Known	
	Bharat Singh House No. 387 Sector 4 HUDA Naraingarh Distt Ambala Haryana 134203 3. Sh Ramesh Chand s/o Bharat Singh Village Sarvan Majra PO Bhadson Tehsil Indri Distt Karnal Haryana 132001 4. Smt Sonia w/o Vimal Kumar r/o Vill Amarpur Tehsil Nahan Distt Sirmaur HP 173030		applicable. C) 15.06.2021 D) Physical			

conditions. 1. The auction sale will be "online through e-auction" portal http://www.mstcecommerce.com/. 2. The intending Bidders/ Purchasers are requested to register on portal (https://www.mstcauction.com) using their mobile number and email-id. Further, they are requested to upload requisite KYC documents. Once the KYC documents are verified by eauction service provider (may take 2 working days), the intending Bidders/ Purchasers has to transfer the EMD amount using online mode in his Global EMD Wallet before the e-Auction Date and time in the portal. The registration, verification of KYC documents and transfer of EMD in wallet must be completed well in advance, before the e-auction. 3. Earnest Money Deposit (EMD) amount as mentioned above shall be paid online through 3 modes i.e. NEFT/ Cash/ Transfer (After generation of Challan from (https://www.mstcecommerce.com) in bidders Global EMD Wallet. NEFT transfer can be done from any Scheduled Commercial Bank, however for Cash/ Transfer the bidder has to visit Punjab National Bank Branch. Payment of EMD by any other mode such as Cheques will not be accepted. Bidders, not depositing the required EMD online, will not be allowed to participate in the e-auction. The Earnest Money Deposited shall not bear any interest, 4.Platform (https://www.mstcecommerce.com) for e-Auction will be provided by e Auction service provider M/S MSTC Limited having its Registered office at 225-C, A.J.C. Bose Road, Kolkata-700020 (contact Phone & Toll free Numbers 079-41072412/ 411/ 413 or 1800-103-5342). The intending Bidders/ Purchasers are required to participate in the e-Auction process at e-Auction Service Provider's website https: www.mstcecommerce.com. This Service Provider will also provide online demonstration/ training on e-Auction on the portal. 5. The Sale Notice containing the General Terms and Conditions of Sale is available / published in the following websites/ webpage portal. (1) https://www.ibapi.in (2) https://eprocure.gov.in/epublish/app (3) http://www.mstcecommerce.com/. (4) www.pnbindia.in. 6. The intending participants of e-auction may download free of cost, copies of the Sale Notice, Terms & Conditions of e-auction, Help Manual on operational part of e-Auction related to this e-Auction from e-Bara-IBAPI portal (https://www.ibapi.in), 7. The intending Bidders / Purchasers are requested to register on portal (https://www.mstcauction.com) using their mobile number and email-id. Further, they will upload the requisite KYC documents. Once the KYC documents are verified by e-auction service provider (may take 2 working days), the intending Bidders/ Purchasers has to transfer the EMD amount using online mode in his Global EMD Wallet. Only after having sufficient EMD in his Wallet, the interest bidder will be able to bid on the date of e-auction. 8. Bidder's Global Wallet should have sufficient balance (>=EMD amount) at the time of bidding. 9. During the e-auction bidders will be allowed to offer higher bid in inter-se bidding over and above the last bid quoted and the minimum increase in the bid amount must be of Rs. 50,000/- to the last higher bid of the bidders. Ten minutes time will be allowed to bidders to quote successive higher bid and if no higher bid is offered by any bidder after the expiry of ten minutes to the last highest bid, the e-auction shall be closed. 10. It is the responsibility of intending Bidder(s) to properly read the Sale Notice, Terms & conditions of e-auction, Help Manual on operational part of e-Auction and follow them strictly. (1)In case of any difficulty or need of assistance before or during e-Auction process may contact authorized representative of our e-Auction Service Provider (https://www.mstcecommerce.com/). Details of which are available on the e-Auction portal: 11. After finalization of e-Auction by the Authorized Officer, only successful bidder will be informed by our above referred service provider through SMS/ email. (On mobile no/ email address given by them/ registered with the service provider). 12. The secured asset will not be sold below the reserve price: 13. The successful bidder shall have to deposit 25% (twenty five percent) of the bid amount, less EMD amount deposited, on the same day or not later than the next working day and the remaining amount shall be paid within 15 days from the date of confirmation of sale in the form of Banker's Cheque/ Demand Draft issued by a Scheduled Commercial Bank drawn in favor of "The Authorized Officer, Punjab National Bank, A/c (Name of the A/C) Payable at In case of failure to deposit the amounts as above within the stipulated time, the amount deposited by successful bidder will be forfeited to the Bank and Authorized Officer shall have the liberty to conduct a fresh auction/ sale of the property & the defaulting bidder shall not have any claim over the forfeited amount and the property. 14. Payment of sale consideration by the successful bidder to the bank will be subject to TDS under Section 194-1A of Income Tax Act 1961 and TDS is to be made by the successful bidder only at the time of deposit of remaining 75 % of the bid amount/full deposit of BID amount. 15. The Authorized Officer reserves the right to accept any or reject all bids, if not found acceptable or to postpone/cancel/adjourn/discontinue or vary the terms of the auction at any time without assigning any reason whatsoever and his decision in this regard shall be final. 16. The sale certificate shall be issued in the favour of successful bidder on deposit of full bid amount as per the provisions of the act. 17. The properties are being sold on 'AS IS WHERE IS BASIS and "AS IS WHAT IS BASIS" and "WHATEVER THERE IS BASIS" 18. The particulars of Secured Assets specified in the Schedule hereinabove have been stated to the best of the information of the Authorized Officer, but the Authorized Officer shall not be answerable for any error, misstatement or omission in this proclamation. 19, It shall be the responsibility of the bidders to inspect and satisfy themselves about the asset and specification before submitting the bid. The bidder inspects the property in consultation with the dealing official as per the details provide. 20. All statutory dues/attendant charges/other dues including registration charges. stamp duty, taxes etc. shall have to be borne by the purchaser. 21. The Authorized Officer or the Bank shall not be responsible for any charge, lien, encumbrances; or any other dues to the Government or anyone else in respect of properties (E-Auctioned) not known to the bank. The Intending Bidder is advised to make their own independent inquiries regarding the encumbrances on the property including statutory liabilities, arrears of property tax, electricity dues etc. 22. The bidder should ensure proper internet connectivity, power back-up etc. The Bank shall not be liable for any disruption due to internet failure, power failure or technical reasons or reasons/contingencies affecting the e-auctions. 23. It is open to the Bank to appoint a representative and make self-bid and participate in the auction. For detailed term and conditions of the sale, please refer https://www.ibapi.in, https://eprocure.gov.in/epublish/app, http://www.mstcecommerce.com/, www.pnbindia.in.

## STATUTORY SALE NOTICE UNDER RULE 8(6) & 9 (1) OF THE SARFAESI ACT, 2002

Date: 12.07.2024 (Sd/-) Authorized Officer Place: Solan Punjab National Bank, Secured Creditor

E-AUCTION SALE NOTICE 09.08.2024 11:00 Hrs. to 16:00 Hrs.

DATE: 19.07.2024

## **OSBI STATE BANK OF INDIA**

STRESSED ASSETS MANAGEMENT (SAM) BRANCH, GROUND FLOOR, ZONAL BUSINESS OFFICE BUILDING, FOUNTAIN CHOWK, CIVIL LINES, LUDHIANA

**E-AUCTION SALE NOTICE** 09.08.2024 11:00 Hrs. to 16:00 Hrs.

PUBLIC NOTICE FOR E-AUCTION FOR SALE OF IMMOVABLE PROPERTIES ON 09.08.2024, 11:00 HRS. TO 16:00 HRS.

E-Auction Sale Notice for Sale of Immovable properties under the Securitization and Reconstruction of Financial Assets and Enforcement of Security interest Act, 2002 read with provision to Rule 8 (6) & 6(2) of the Security Interest (Enforcement) Rules, 2002. Notice is hereby given to the public in general and in particular to the borrowers and guarantors that the below described immovable properties mortgaged/charged to State Bank of India (Secured Creditor), the constructive/symbolic/physical possession of these properties has been taken by the Authorised Officers of State Bank of India (Secured Creditor), will be sold on "As is where is", "As is what is", and "Whatever there is basis" on 09.08.2024, for recovery of bank dues + interest (as mentioned below against the properties) due to the State Bank of India (Secured Creditor) from below mentioned borrowers/guarantors. The Reserve Price and Earnest Money Deposit will be as mentioned below against the properties. Detailed terms and conditions of the sale are mentioned below/refer to Website:(a) https://sbi.co.in/(b) https://ebkray.in

**DESCRIPTION OF IMMOVABLE PROPERTIES** 

Sr. Nos.	Name of Borrower(s)/ Guarantor(s)	Amount Outstanding  Possession Date	Properties ID Nos & Details of property/ies	Reserve Price EMD Bid Increase Amt.	Date & Time of inspection of property	Date/ Time of e-Auction
Pass G.T. Jalar	st), Opp. Balwant Sales Corporation, Jalandhar Byes, Ludhiana. <b>2. Sh. Vikas Jain</b> S/o Late Sh. Kimiti Lal Jain, Road (West), Opp. Balwant Sales Corporation, adhar Bye Pass, Ludhiana. <b>3. Sh. Tina Jain</b> W/o	<b>32,27,50,935.31</b> inclusive of intt. upto 31.03.2013 + intt. w.e.f. 01.04.2013 along with costs, charges & etc. <b>SBI</b> : <b>Rs. 50,71,81,081/</b> -inclusive of intt. upto 18.01.2014 + at agreed rate exp. & charges <b>Demand Notice</b> :	Property ID: SBIN100001451673: LOT: 1. Land measuring 6-2/3 Marlas or 200 Sq. Yards comprised in Khasra No. 50//19-20-49//16-50//29-21/1-22/1 Khata No.142/164-144/166-147/169 at Jalandhar Bye pass, Ludhiana, in the name of Smt. Meena Jain, as per Wasika No. 3927 dt. 11.05.1999 /Will No. 78 dated 23.04.2007.	Rs. 3.30 Lacs Rs. 0.25 Lacs	SYMBOLIC POSSESSION	09.08.2024, 11:00 Hrs. to 16:00 Hrs.
Corp Jain Balw Hous	oration, Jalandhar Bye Pass, Ludhiana. <b>4. Smt. Meena</b> W/o Late Sh. Kimiti Lal Jain, G. T. Road (West), Opp. rant Sales Corporation, Jalandhar Bye Pass, Ludhiana. Se No. 1804/A/6A, Barewal Garden Estate, Ludhiana.	02.04.2013 (Allahabad Bank), & 18.01.2014 (SBI), Symbolic Possession: 23.09.2014, Physical Possession: LOT 2: 14.10.2022  5. Sh. Vikas Jain S/o Late Sh. Kimiti Lal Jain, 6. Smt. Tina Jain W/o Sh. Vikas Jain, House	Property ID: SBIN100001453826: LOT: 2. Land measuring 7K-4M (4356 Sq. Yards) situated at Hardev Nagar, Bhamian Kalan, Tajpur Road, Ludhiana, Comprised in Khasra No. 14//5-13//1-14// 1/1 Khata No. 364/404 Min as Standing in the name	Rs. 1.30 Crore Rs. 13.00 Lacs Rs. 0.50 Lacs	11:30 Hrs to 13:00 Hrs	09.08.2024, 11:00 Hrs. to 16:00 Hrs.

No. 1804/A/6A, Barewal Garden Estate, Ludhiana. 7. Smt. Meena Jain W/o Late Sh. Kimiti Lal Jain, House No. 1804/A/6A, Barewal Garden Estate, Ludhiana. 8. OSWAL FASHION PVT. LTD. (Corporate Guarantor) Director, G.T. Road (West) Opp. Balwant Sales Corporation, Jalandhar Bye Pass, Ludhiana. 9. GAYATRI INVESTMENT CONSULTANTS PRIVATE LIMITED (Corporate Guarantor), Director, G.T. Road (West) Opp. Balwant Sales Corporation, Jalandhar Bye Pass, Ludhiana. 10. OSWAL POLYCOT (INDIA)LIMITED (Corporate Guarantor) Director, G.T. Road (West) Opp. Balwant Sales Corporation, Jalandhar Bye Pass, Ludhiana. 11. NAVRATAN DISTRIBUTORS PRIVATE LIMITED (Corporate Guarantor) Director, G.T. Road (West) Opp. Balwant Sales Corporation, Jalandhar Bye Pass, Ludhiana. 12. FANTASTIC COMMERCIAL PRIVATE LIMITED (Corporate Guarantor) Director, G.T. Road (West) Opp. Balwant Sales Corporation, Jalandhar Bye Pass, Ludhiana. 13. JMD CLOTH & GARMENTS PRIVATE LIMITED (Corporate Guarantor) Director, Block-III, H. No. 501, Purana Bazar, Ludhiana. 14. OSWAL TRENDS PRIVATE LTD. (Corporate Guarantor) Director, G.T. Road (West) Opp. Balwant Sales Corporation, Jalandhar Bye Pass, Ludhiana. 15. OSWAL FAB KNITS LIMITED (Corporate Guarantor) Director, G.T. Road (West) Opp. Balwant Sales Corporation, Jalandhar Bye Pass, Ludhiana. (Note: "As is where is", "As is what is", and "Whatever there is".)

THIS PUBLICATION IS ALSO 15/30 DAYS NOTICE UNDER RULE 8(6) OF THE SECURITY INTEREST (ENFORCEMENT) RULES 2002 TO THE ABOVE BORROWERS & GUARANTORS Terms and Conditions of the E-auction are as under:-(1) E-auction is being held on "As is where is", "As is what is", and "Whatever there is basis" and will be conducted "On Line". The auction will be conducted

through the service provider Web Portal (https://ebkray.in) E-auction Tender document containing online e-auction bid form, declaration, General Terms & Conditions of Online auction sale are available in websites : (a) https://sbi.co.in (b) https://ebkray.in (2) To the best of knowledge and information of the Authorised Officer, there is no encumbrance on the properties. However, the intending bidders should make their own independent inquiries regarding the encumbrances, title of properties put on auction and claims / rights / dues / affecting the properties, prior to submitting their bid. The e-auction advertisement does not constitute and will be deemed to constitute any commitment or any representation of the bank. The properties are being sold with all the existing and future encumbrances whether known or unknown to the bank. The Authorised Officer / Secured Creditor shall not be responsible in any way for any third party claims / rights / dues. (3) "Interested bidder may deposit Pre-bid EMD with ebkray before the close of e-auction. Credit of Pre-bid EMD shall be given to the bidder only after receipt of payment in ebkray Bank account and updation of such information in the e-auction website. This may take some time as per banking process and hence bidders, in their own interest, are advised to submit the pre-bid EMD amount well in advance to avoid any last minute problem." (4) In case of sole bidder, he / she has to increase minimum 1 Bid from Reserve Price. (5) The intending bidders should submit the evidence for EMD deposit like UTR number along with Request Letter for participation in the E-auction, self attested copies of (a) Proof of Identification (KYC) viz. Voter ID Card / Driving Licence / Passport etc. (b) Current Address Proof for communication, (c) PAN card of the bidder (d) Valid e-mail ID (e) contact number (Mobile / Land line) of the bidders etc. to the Authorized Officer of above mentioned Branch of State Bank of India. (6) It shall be the responsibility of the interested bidders to inspect and satisfy themselves about the properties before submission of the bid. (7) The e-Auction / bidding of above properties would be conducted exactly on the scheduled Date and Time as mentioned above by way of inter-se bidding amongst the bidders. The bidders shall improve their offer in multiple of the amount mentioned under the column "Bid Increment Amount" against each property. In case bid is placed in the last 10 minutes of the closing time of the e-auction, the closing time will automatically get extended for 10 minutes. The bidders who submits the highest bid amount (not below the Reserve Price) on closure of e-auction process shall be declared as Successful Bidder and a Communication to that effect will be issued through electronic mode which shall be subject to approval by the Authorised Officer / Secured Creditor (8) The Earnest Money Deposit (EMD) of the successful bidder shall be retained towards part sale consideration and the EMD of unsuccessful bidders shall be refunded. The Earnest Money Deposit shall not bear any interest. The successful bidders shall have to deposit 25% of the sale price including EMD already paid, immediately on acceptance of bid price by the Authorised Officer & the balance of the sale price on or before 15th day of sale. The auction sale is subject to confirmation by the Bank. Default in deposit of amount by the successful bidders would entail forfeiture of the whole money, already deposited and property shall be put to re-auction and the defaulting bidders shall have no claim / right in respect of property/amount. (9) The prospective qualified bidders may avail online training on e-Auction from ebkray prior to the date of e-auction. Neither the Authorised Officer / Bank nor ebkray, will be held responsible for any Internet Network Problem / Power failure / any other technical lapses / failure etc. In order to ward-off such contingent situation the interested bidders are requested to ensure that they are technically well equipped with adequate power backup etc. for successfully participating in the e-Auction event. (10) The purchaser shall bear the applicable stamps duties / registration fee/other charges, etc. and also all the statutory/non-statutory dues, taxes, assessment charges, etc. owing to anybody. (11) The Authorised Officers / Bank is not bound to accept the highest offer and has the absolute right to accept or reject any or all offer(s) or adjourn / postpone / cancel the e-auction or withdraw any property or portion thereof from the auction proceedings at any stage without assigning any reason there for. (12) The Sale Certificate will be issued in the name of the purchasers / applicants only and will not be issued in any other names. (13) The sale shall be subject to rules / conditions prescribed under the Securitization and Reconstruction of Financial Assets and Enforcement of Security Interest Act, 2002. For further details / enquires if any on the terms and conditions of sale can be obtained from Authorised Officer / State Bank of India of above mentioned Branches or Bank's website (a) https://sbi.co.in (b) https://ebkray.in (14) For further details regarding the above properties /inspection of properties, the intending buyers may contact above mentioned Branches of State Bank of India, Authorised Officer Contact Person: for Sr. No. 1: Mr. Kuldip Singh Malhi, Mobile No. 9814254051 and Sh. Satinder Jit Singh, Mobile No. 8146295501, E-mail: sbi.15631@sbi.co.in. All the intending purchasers are also advised to visit https://ebkray.in for any information on procedure of e-auction (15) The Authorised Officer or Bank shall not be responsible for any charge, lien, encumbrances or any other dues to the Government or anyone else in respect of immovable properties e-auctioned. (16)The Bidders should get themselves registered on https://ebkray.in by providing requisite KYC documents and registration fee as per the practice followed by ebkray well before the auction date. The registration process takes minimum of two working days. (Registration process is detailed on the above website). (17) The Intending bidder should transfer his EMD amount by means of challan generated on his bidder account maintained with ebkray at https://ebkray.in by means of NEFT/ RTGS transfer from his bank account. (18)The Intending bidder should take care that the EMD is transferred at least one day before the date of auction and confirm that his wallet maintained with ebkray is reflecting the EMD amount without which the system will not allow the bidder to participate in the e-auction. (19) The EMD of the unsuccessful bidder will be refunded to their respective wallet maintained with ebkray. The Bidder has to place a request with ebkray for refund of the same back to his bank account. The bidders will not been titled to claim any interest, costs, expenses and any other charges (if any).

(Reserves the right to alter the number of accounts to be auctioned &/ postpone / cancel the auction without any prior notice.)

Chandigarh

**AUTHORISED OFFICER, STATE BANK OF INDIA** 

financialexp.epapr.in

**PLACE: LUDHIANA** 

# ਵਾਤਾਵਰਨ ਦੀ ਸ਼ੁੱਧਤਾਂ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ: ਰਮਨਦੀਪ ਕੌਰ



ਦੀਆਂ ਬੀਮਾਰੀਆਂ ਤੇ ਵੀ ਬਚਾਉਂਦੇ ਕੁਲਦੀਪ ਸਿੰਘ ਢਿੱਲੋਂ ਖਰੜ, 18 ਜੁਲਾਈ : ਹਨ। ਕੰਪਨੀ ਅਤੇ ਸਸਾਇਟੀ ਤਹਿਸੀਲਦਾਰ ਖਰੜ ਰਮਨਦੀਪ ਵਲੇਂ ਪਹਿਲੇ ਪੜਾਅ ਵਿਚ 1500 ਕੌਰ ਨੇ ਕਿਹਾ ਕਿ ਸਾਨੂੰ ਪੌਦੇਲਗਾਏਜਾਰਹੇਹਨਜਿਨ੍ਹਾਂ ਵਾਤਾਵਰਣ ਦੀ ਸ਼ੁੱਧਤਾਂ ਲਈ ਵੱਧ ਵਿਚ ਗੁਲਮੇਹਰ, ਸੰਜਨਾ, ਨਿੰਮ, ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਆਵਲਾਂ, ਫਲਾਂਦਾਰ, ਛਾਂਦਾਰ ਆਦਿ ਹਨ ਕਿਉਕਿ ਪੌਦੇ, ਰੁੱਖ, ਪਾਣੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਤੇ ਹਵਾ ਦੀ ਸਾਡੇ ਲਈ ਅਹਿਮ ਕੁਦਰਤ ਨੇ ਸਭ ਚੀਜ਼ਾਂ ਸਾਡੇ ਲਈ ਲੇੜ ਹੈ। ਇਨ੍ਹਾਂ ਸ਼ਬਦਾਂ ਦਾ ਬਣਾਈਆਂ ਹਨ ਅਤੇ ਸਾਨੂੰ ਪ੍ਰਗਟਾਵਾ ਲੀਲਾ ਆਰਚਿਡ ਗਰੀਨ\_ਕੁਦਰਤ ਦੇ ਨਿਯਮਾਂ ਦੀ ਪਾਲਣਾ ਅਤੇ ਰੈਜ਼ੀਡੈਂਸ਼ੀਅਲ ਵੈਲਫੇਅਰ ਕਰਨੀ ਚਾਹੀਦੀ ਹੈ। ਇਸ ਮੌਕੇ ਐਸੋਸੀਏਸ਼ਨ ਸੰਤੇਮਾਜਰਾ ਅਤੇ ਸਾਬਕਾਂ ਵਣ ਰੇਜ਼ ਅਫਸਰ ਖਰੜ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜੁਗਰਾਜ ਸਿੰਘ, ਸ਼ਾਮ ਸੁੰਦਰ ਕਲੋਨੀ ਵਿਚ ਬੂਟੇ ਲਗਾਉਣ ਦੀ ਐਮ.ਡੀ. ਲੀਲਾ ਔਰਚਿਡ ਗਰੀਨ, ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਸ੍ਰੀਮਤੀ ਪਾਇਲ ਮੈਨੇਜਿੰਗ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੂਰਜ ਡਾਇਰੈਕਟਰ,ਅਨੀਤਾ ਦੇਵੀ,ਰਾਕੇਸ਼ ਸਾਨੂੰ ਪ੍ਰਕਾਸ਼ ਦਿੰਦਾ ਹੈ,ਪੌਦੇ ਅਗਰਵਾਲ, ਤਹਿਸੀਲ ਦਫਤਰ ਆਕਸੀਜ਼ਨ ਦਿੰਦੇ ਹਨ ਅਤੇ ਖਰੜ ਦੇ ਆਰ.ਸੀ.ਦਵਿੰਦਰ ਸਿੰਘ ਦਰਖਤ ਵਾਤਾਵਰਨ ਨੂੰ ਸ਼ੁੱਧ ਰੱਖਣ ਸਮੇਤ ਹੋਰ ਸਟਾਫ ਮੈਂਬਰ ਅਤੇ ਦੇ ਨਾਲ-ਨਾਲ ਸਾਨੂੰ ਕਈ ਤਰ੍ਹਾਂ ਸੁਸਾਇਟੀ ਦੇ ਵਸਨੀਕ ਹਾਜ਼ਰ ਸਨ। ਗੁੰਮਸ਼ੁਦਗੀ

ਮੈਂ ਬਲਵੀਰ ਸਿੰਘ ਪੱਤਰ ਹਰਨੇਕ ਸਿੰਘ ਵਾਸੀ ਪਿੰਡ ਨੰਗਲ

ਖੁਰਦ ਤਹਿਸੀਲ ਤੇ ਜਿਲ੍ਹਾ ਮਾਨਸਾ ਹਾਲ ਆਬਾਦ ਪਿੰਡ

ਦੁਲੇਵਾਲ ਤਹਿਸੀਲ ਤੇ ਜਿਲ੍ਹਾ ਮਾਨਸਾ ਬਿਆਨ ਕਰਦਾ ਹਾਂ:-

ਮੇਰੀ ਪਤਨੀ ਮੇਕੇ ਕੌਰ ਉਮਰ 33 ਸਾਲ ਕੱਦ 5 ਫੁੱਟ 4 ਇਦ

ਰੰਗ ਸਾਫ ਅਤੇ ਮੇਰੇ ਦੇ ਲੜਕੇ ਏਕਮ ਸਿੰਘ ਉਮਰ 8 ਸਾਲ

ਕੱਦ 3 ਫੁੱਟ 3 ਇੰਚ ਰੇਗ ਸਾਂਵਲਾ, ਰਹਿਮਤ ਸਿੰਘ ਉਮ

5 ਸਾਲ ਕੱਦ 2 ਫੁੱਟ 3 ਇੰਚ ਰੰਗ ਸਾਫ ਤਿੰਨੇ ਜਣੇ ਮਿਤੀ

03.06.2024 ਨੂੰ ਤਕਰੀਬਨ 10.47 ਵਜੇ ਅਚਾਨਕ ਘਰੋ

ਚਲੇ ਗਏ ਅਤੇ ਵਾਪਸ ਨਹੀਂ ਆਏ ਜੇਕਰ ਕਿਸੇ ਵੀ

ਵਿਅਕਤੀ ਜਾਂ ਕਿਸੇ ਭੈਣ ਭਰਾ ਨੂੰ ਇਹਨਾਂ ਤਿੰਨਾ ਬਾਰੇ ਪਤਾ

ਲੱਗਦਾ ਹੈ ਤਾਂ ਮੇਬਾਇਲ ਨੰਬਰ 62806-43908 ਤੇ ਸੰਪਰਕ

ਕਰੇ। 95012-32960ਯਨੀਵਰਸਿਟੀ /ਯ.ਜੀ.ਸੀ ਨਿਯਮ

ਅਨਸਾਰ। 21 ਦਿਨਾਂ ਦੇ ਅੰਦਰ ਬਿਨੈ ਕਰੇ ਅਤੇ ਕਾਪੀ ਡੀਟ

PUBLIC NOTICE

is brought to the Notice of the Public at large that Sale eed No.4477 dated 27.11.1987 executed by Som Parkash on of Walain Ram in favour of Karmail Singh son of Gurdaya'd inch son of Kiesan Singh in critical of a pression/cet from

ingh son of Kisan Singh in original of are missing/lost fron re property owner, It is informed by the party, the same ha

it been used for other purposes by the property owner an

e same has been lost. If anybody has any objection regardin

e mortgaging of the same, may respond within ourteen days, to the undersigned. After the expiry of the

entertained. The detail of the property is as under.- Detail

f property-Property Measuring 0 Bigha 4 Biswa, i.e. 201 Sq ds. Comprised in Khasra No.2003 min(0-4), Khata No.3190

6629 as Jamabandie for the year 2002-03 (Khata No.397) 10452, as Jamabandie for the year 2017-18), Situated within he revenue limits of Street No. 5/A, Namdev Marg Bathinda Patti Mehna, Tehsil & District Bathinda standing in the name

of Jagjwan Jindal son of Babu Ram Jindal son of Bheem Ra KULDEEP SINGLA, ADVOCATE, CHAMBER NO 646, LAWYER

CHAMBER, DISTRICT COURTS, BATHINDA, M.NO

PUBLIC NOTICE

t is brought to the Notice of the Public at large that the sal

eed No.2953 dated 20.09.1983 executed by Krishan Kan Hargo son of Bhagwan Dass in favor of Dhuni Chand sor

f Kishori Lal son of Vaisakhi Ram and others in original o

ire missing/lost from the property owner, It is informed by he party, the same has not been used for other purposes

tipulated period of Fourteen days, no claim whatso

## ਸਤਲੂਜ ਪ੍ਰੈਸ ਕਲੱਬ ਸੁਖਸਾਲ ਦੀ ਮੀਟਿੰਗ ਹੋਈ

ਨੰਗਲ/18 ਜੁਲਾਈ ਸਤਲੂਜ ਪ੍ਰੈਸ ਕਲੱਬ ਸੁਖਸਾਲ (ਰਜਿ.) ਦੀ ਮੀਟਿੰਗ ਹੋਈ। ਜਿਸ ਵਿੱਚ ਕਲੱਬ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਸ਼ੇਸ਼ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸਮਹ ਮੈਂਬਰਾਂ, ਸਮਾਜ ਸੇਵੀ ਪਤਵੰਤਿਆਂ ਨੇ ਹਾਜਰੀ ਭਰੀ

ਅਤੇ ਫੈਸਲਾ ਕੀਤਾ ਕਿ ਕਲੱਬ ਵੱਲੋ<sup>:</sup> ਆਰੰਭੀਆਂ ਗਈਆਂ। ਇਸ ਮੌਕੇ ਸਮਾਜ ਸੇਵਾ ਦੀਆਂ ਗਤੀ ਵਿਧੀਆਂ ਨੂੰ ਅੱਗੇ ਤੋਰਦੇ ਹੋਏ ਇਸ ਵਾਰ ਵੀ ਬਰਸਾਤ ਦੇ ਮੌਸਮ ੂਿਵਿੱਚ ਹਰ ਸਾਲ ਦੀ ਤਰਾਂ ਵਧੀਆ ਕਿਸਮ ਦੇ ਫਲਦਾਰ, ਛਾਂਦਾਰ ਅਤੇ ਮੈਡੀਕੇਡਿਟ ਪੌਦੇ ਲਗਾਏ ਜਾਣਗੇ। ਇਸ ਮੌਕੇ ਮੈਂਬਰਾਂ ਨੇ ਦੱਸਿਆ ਕਿ ਕਲੱਬ ਵੱਲੇਂ ਹਰ ਸਾਲ ਪਿੰਡਾਂ ਦੀਆਂ ਸਾਂਝੀਆਂ ਜਗ੍ਹਾ ਵਿੱਚ ਪਿੱਪਲ, ਬੇਹੜ, ਨਿੰਮ, ਤਿਰਵੇਣੀ ਅਤੇ ਹੋਰ ਪੌਦੇ ਲਗਾਏ ਜਾਂਦੇ ਹਨ। ਜੋ ਕੇ ਅੱਜ ਕਾਮਯਾਬ ਵੀ ਹਨ। ਇਸ ਮੌਕੇ ਕਲੱਬ ਪ੍ਰਧਾਨ ਮਾਸਟਰ ਮਲਕੀਅਤ ਸਿੰਘ, ਵਾਇਸ ਪ੍ਰਧਾਨ ਜੁਝਾਰ ਸਿੰਘ, ਚੌਧਰੀ ਧਰਮ ਪਾਲ, ਅਜੇ ਕੌਸ਼ਲ, ਪੁਨਮ ਜੋਸ਼ੀ, ਸੁਧੀਰ ਪ੍ਰਿਸ, ਹਰਭਜਨ ਸਿੰਘ ਢਿੱਲੇ, ਅਸ਼ਵਨੀ ਸੈਣੀ ਅਤੇ

## ਜਸਪਾਲ ਸਿੰਘ ਹੇਰਾਂ ਦੀ ਮੌਤ 'ਤੇ ਪੱਤਰਕਾਰ ਯੂਨੀਅਨ ਮੁੱਲਾਂਪੁਰ ਵੱਲੋਂ ਦੁੱਖ ਦਾ ਪ੍ਗਟਾਵਾ

ਮੋਹਤਵਰ ਪਤਵੰਤੇ ਹਾਜਰ

ਸਤਿਨਾਮ ਬੜੈਚ ਮੁੱਲਾਂਪੁਰ ਦਾਖਾ, 18 ਜਲਾਈ ਪੰਜਾਬ ਯਨੀਅਨ ਆਫ ਜਰਨਾਲਿਸਟ ਦੇ ਪਧਾਨ ਜਸਪਾਲ ਸਿੰਘ ਹੇਰਾਂਦੀ ਮੌਤ 'ਤੇ ਪੱਤਰਕਾਰ ਯੂਨੀਅਨ ਮੁੱਲਾਂਪਰ ਵੱਲੋਂ ਗਹਿਰੇ ਦੱਖ ਦਾ ਪਗਟਾਵਾ ਕਰਦਿਆਂ ਉਹਨਾਂ ਦੀ ਬੇਵਕਤੀ ਮੌਤ 'ਤੇ ਪੰਥ ਅਤੇ ਕੌਮ ਨੂੰ ਨਾ ਪਰਿਆ ਜਾਣ ਵਾਲਾ ਘਾਟਾ ਦੱਸਿਆ। ਇਸ ਮੌਕੇ ਸੀਨੀਅਰ ਪੱਤਰਕਾਰ ਨਿਰਮਲ ਸਿੰਘ ਧਾਲੀਵਾਲ, ਵਿਨੇਦ ਕਾਲੀਆ. ਦਵਿੰਦਰ ਸਿੰਘ ਲੰਮੇ ਅਤੇ ਸਤਿਨਾਮ ਬੜੈਚ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਇੱਕ ਨਿਧੜਕ ਅਤੇ ਨਿਡਰ ਪੱਤਰਕਾਰੀ ਦੀ ਕਲਮ ਤੋਂ ਸਖਣਾ ਹੇ ਗਿਆ ਹੈ। ਇਸ ਮੌਕੇ ਸਰਿੰਦਰ ਅਰੇੜਾ, ਚਰਨਜੀਤ ਸਿੰਘ ਖਾਲਸਾ, ਮਲਕੀਤ ਸਿੰਘ. ਰਾਜ ਜੇਸ਼ੀ, ਰਾਹਲ ਗਰੇਵਰ, ਕਿਪਾਲ ਹੈਬੜਾ, ਸਨੀ ਸੇਠੀ, ਗੁਰਮੇਲ ਮੈਲਡੇ, ਦਵਿੰਦਰ ਸਿੰਘ ਲੰਮੇਂ ਅਤੇ ਦਵਿੰਦਰ ਨਾਗਰ

### ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੇ ਤਿੰਨ ਵਿਦਿਆਰਥੀ ਬਣੇ ਸੀਏ

ਆਦਿ ਹਾਜਰ ਸਨ।

ਜੈਤੋ, 18 ਜੁਲਾਈ (ਮਨਜੀਤ ਢੱਲਾ) : ਸਥਾਨਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿ. ਕੁਸਮ ਕਾਲੜਾ ਜੀ ਨੇ ਦੱਸਿਆ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸੰਸਥਾ ਤੋਂ ਪੜ੍ਹੇ ਤਿੰਨ ਵਿਦਿਆਰਥੀ ਦੀਪਸ਼ਿਖਾ ਸਪੁੱਤਗੈ ਸ਼ੀ ਸਰਿੰਦਰ ਕਮਾਰ, ਕ੍ਰਿਸ਼ਨ ਲਾਲ ਸਪੱਤਰ ਸ਼ੀ ਪਵਨ ਕਾਂਸਲ ਅਤੇ ਮਾਨਵ ਸਿੰਗਲਾ ਸਪੱਤਰ ਸ਼ੀ ਸੰਜੀਵ ਕਮਾਰ ਆਪਣੀ ਮਿਹਨਤ ਅਤੇ ਲਗਨ ਸਦਕਾ ਅੱਜ ਸੀ. ਏ. ਬਣ ਗਏ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਸਫਲਤਾ ਤੇ ਸਿਰਫ ਉਹਨਾਂ ਦੇ ਮਾਪਿਆਂ ਨੂੰ ਹੀ ਨਹੀਂ ਬਲਕਿ ਪੂਰੇ

ਸ਼ਹਿਰ ਨੂੰ ਮਾਣ ਹੈ।

ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਬਾਰਿਟੀ ਪੁੱਡਾ ਭਵਨ, ਐਸ.ਏ.ਐਸ. ਨਗਰ। (ਜਨਤਕ ਸੂਚਨਾ)







ਨਗਰ ਦੇ Seema Rani Anju Bala Harbans Lal Virdi S/o Bhag Mal ਦੀ ਮੌਤ 18-11-2014 ਨੂੰ ਹੋ ਗਈ ਸੀ। Municipal Councillor Paramjit Singh Happy ward no. 12 Phase-7 ਵੱਲੋਂ ਦਿੱਤੇ ਹਲਫੀਆ ਬਿਆਨ ਅਨੁਸਾਰ ਮ੍ਰਿਤਕ ਅਲਾਟੀ Harbans Lal Virdi

S/o Bhag Mal ਦੇ ਵਾਰਸ ਹੇਠ ਲਿਖੇ ਅਨੁਸਾਰ ਤਸਦੀਕ ਕੀਤੇ ਗਏ ਹਨ:-Naresh Kumar Son Satish Kumar Son Seema Rani Daughter

Daughter ਉਕਤ ਵਾਰਸਾਂ ਵਲੋਂ ਪਲਾਟ ਨੂੰ: 285, ਸੈਕਟਰ 61. ਐਸ.ਏ.ਐਸ. ਨਗਰ ਦੀ ਮਲਕੀਅਤ ਆਪਣੇ ਨਾਮ ਤਬਦੀਲ ਕਰਨ ਲਈ ਦਸਤਾਵੇਜ ਇਸ ਦਫਤਰ ਨੂੰ ਪੇਸ਼ ਕੀਤੇ ਗਏ ਹਨ ਅਤੇ ਇਹ ਕੇਸ ਮਿਲਖ ਅਫਸਰ (ਪ), ਗਮਾਡਾ, ਐਸ.ਏ.ਐਸ ਨਗਰ ਦੇ ਦਫਤਰ ਵਿਚ ਵਿਚਾਰ ਅਧੀਨ ਹੈ। ਇਸ ਲਈ ਮਲਕੀਅਤ ਤਬਦੀਲ ਕਰਨ ਤੋਂ ਪਹਿਲਾਂ ਸਭ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤਕ ਅਲਾਟੀ ਦੇ ਕਾਨੌਨੀ ਵਾਰਸਾਂ ਸਬੰਧੀ ਕਿਸੇ ਨੰ ਕੌਈ ਇਤਰਾਜ ਹੋਵੇ ਤਾਂ ਉਹ ਇਸ ਵਿਗਿਆਪਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ-ਅੰਦਰ ਆਪਣ ਇਤਰਾਜ ਅਸਟੇਟ ਅਫਸਰ, ਗਮਾਡਾ ਮੋਹਾਲੀ ਪਾਸ ਲਿਖਤੀ ਰਪ ਵਿਚ ਦੇ ਸਕਦਾ ਹੈ। ਨਿਸਚਿਤ ਮਿਤੀ ਅਤੇ ਸਮੇਂ ਤੋਂ ਬਾਅਦ ਪਾਪਤ ਇਤਰਾਜ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਪਲਾਟ ਨੰ: 285 ਸੈਕਟਰ-61, ਐਸ.ਏ.ਐਸ. ਨਗਰ ਦੀ ਮਲਕੀਅਤ Municipal Councillor Paramjit Singh Happy ward no. 12 Phase-7 ਵੱਲੋਂ ਦਿੱਤ ਹਲਫ਼ੀਆ ਬਿਆਨ ਦੇ ਆਧਾਰ ਤੇ ਉਕਤ ਵਾਰਸਾਂ ਦੇ ਨਾਮ ਤਬਦੀਲ ਕਰ ਦਿੱਤੀ ਜਾਵੇਗੀ।

ਗਮਾਡਾ ਮੋਹਾਲੀ

ਬਾ ਅਦਾਲਤ ਸਹਾਇਕ ਕੁਲੈਕਟਰ ਦਰਜਾ ਪਹਿਲਾ/ਦੁਜਾ

ਹੈ।ਕੋਕਤ ਵਿਸੇ ਦੇ ਸਮੇਂਹ ਵਿਚ ਆਮ ਤੇ ਮਾਸ ਅਤੇ ਜਨ ਸਹਾ ਤੂ ਪੂਰਕਤ ਵਿੱਚ ਦੇ ਸੰਬੰਧ ਵਿੱਚ ਆਸ ਤੋਂ ਪੰਜਾਬਤ ਜਨ ਸੰਧਾਰ ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਮਨਜੀਤ ਕੱਰ ਪਤਨੀ ਛੋਟੂ ਰਾਮ ਵਾਸੀ ਪਿੰਡ ਭਿੱਜੜੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜਿਲ ਰਪਨਗਰ ਵੱਲੋਂ ਨਿਮਨਹਸਤਾਖਰ ਦੇ ਦਫਤਰ ਵਿਖੇ ਲਿਖਤੰ ਕੁਖਾਸਤ ਪੇਸ਼ ਕਰਕੇ ਬੋਨਤੀ ਕੀਤੀ ਹੈ ਕਿ ਉਸ ਦੀ ਪਿੱਡ ਰਕਾਰਡ ਰਜੜੀ ਵਿਚ ਜਮੀਨ ਪੈਂਦੀ ਹੈ।ਪਰਤੂ ਪਿੰਡ ਦੇ ਮਾਲ ਰਿਕਾਰਡ ਵਿਚ ਉਸ ਦਾ ਨਾਮ ਭੋਲੀ ਪੁੱਤਰੀ ਚਰਨ ਦਾਸ ਦਰਜ ਹੈ, ਜਦ੦ਿ ਵਿਆਹ ਤੋਂ ਬਾਅਦ ਉਸਦੇ ਸਹਰੇ ਪਰਿਵਾਰ ਵੱਲੋਂ ਉਸਦਾ ਨਾ ਬਦਲ ਕੇ ਮਨਜੀਤ ਕੱਰ ਪਤਨੀ ਛੋਟੂ ਰਾਮ ਰੱਖ ਲਿਆ ਹੈ। ਉਸ ਨੂੰ ਇਹਨਾਂ ਦੋਵਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ ਟਰਖਾਸਤਕਰਤਾ ਮਾਲ ਰਿਕਾਰਡ ਵਿਚ ਆਪਣਾ ਨਾਮ ਭੋਲੀ ਪੁੱਤਰੀ ਚਰਨ ਦਾਸ ਤੋਂ ਮਨਜੀਤ ਕੌਰ ਪੱਤਰੀ ਚਰਨ ਦਾਸ ਹਾਲ ਪਤਨ ਫ਼ੇਟੂ ਰਾਮ ਦਰੁਸਤ ਕਰਵਾਉਣਾ ਚਾਹੁੰਦਾ ਹੈ। ਇਸ ਸਬੰਧੀ ਜੇਕ ਸੇ ਨੂੰ ਵੀ ਇਤਰਾਜ ਹੋਵੇ ਤਾਂ ਉਹ ਆਪਣੇ ਇਤਰਾਜ 1: ਦਿਨਾਂ ਦੇ ਅੰਦਰ ਅੰਦਰ ਨਿਮਨਹਸਤਾਖਰ ਦੀ ਅਦਾਲਤ ਵਿ ਪੇਸ਼ ਕਰ ਸਕਦਾ ਹੈ। ਸਮਾਂ ਗੁਜਰਨ ਤੋਂ ਬਾਅਦ ਕਿਸੇ ਦੇ ਵੀ ਇਤਰਾਜ ਤੇ ਕੋਈ ਗੋਰ ਨਹੀਂ ਕੀਤਾ ਜਾਵੇਗਾ।

ਸਹਾਇਕ ਕੁਲੇਕਟਰ ਦਰਜਾ ਦੂਜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵੀ ਭੇਜੀ ਜਾਵੇ।

ਵਸੀਅਤ ਵਸੀਕਾ ਨੰਬਰ 270 ਮਿਤੀ 27.11.2004 ਜੋ ਕਿ ਦਫਤਰ ਸਬ ਰਜਿਸਟਰਾਰ, ਪੁਰਨਪੁਰ ਜਿਲ੍ਹਾ ਪੀਲੀਭੀਤ(ਉਤਰ ਪ੍ਦੇਸ਼) ਵਿਖੇ ਸ੍ਰੀ ਗੂਰਚਰਨ ਸਿੰਘ ਪੁੱਤਰ ਗੁੱਜਰ ਸਿੰਘ ਵੱਲੋਂ ਰਜਿਸਟਰਡ ਕਰਵਾਈ ਗਈ ਹੈ ਦੇ ਤਾਬੇ ਸੀ ਗੁਰਚਰਨ ਸਿੰਘ ਦੰ ਮੌਤ ਉਪਰੇਤ ਵਰਾਸਤ ਦਾ ਇੰਤਕਾਲ ਨੰਬਰ 3748 ਮਿਤੰ ਨਤ ਦੁਖਰਤ ਵਰਾਸਤ ਦਾ ਇਤਕਾਲ ਨਥਰੋਂ 3748 ਮਿਤ 17.05.2024 ਦਰਜ ਹੋ ਕਰ ਨਿਮਨਹਸਤਾਖਰ ਪਾਸ ਮੈਨਜੂਰੰ ਲਈ ਪੇਸ਼ ਹੋਇਆ ਹੈ।

ਹੈ ਕਿ ਉਕਤ ਅਨੁਵਾਨ/ਇਤਕਾਲ ਦਰਖਾਸਤ ਕੋਈ ਇਤਰਾ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਨੌਟਿਸ ਤੋਂ 20 ਦਿਨ ਦੇ ਅੰਦਰ ਅੰਦਰ ਨਿਮਨ ਹਸਤਾਖਰ ਅਦਾਲਤ ਵਿੱਚ ਹਾਜ਼ਰ ਹੈ ਦਿਰਖਾਸਤ ਦੀ ਪੈਰਵਾਈ ਕਰ ਸਕਦੇ ਹਨ। ਬਾਅਦ ਗੁਜਰ ਮਿਆਦ ਕੋਈ ਭੀ ਇਤਰਾਜ ਕਾਬਲੋਂ ਸਮਾਇਤ ਨਹੀਂ ਹੋਵੇਗਾ। ਇਹ ਨੋਟਿਸ ਅੱਜ ਮਿਤੀ 08.07.2024 ਨੂੰ ਮੇਰੇ ਹਸਤਾਖਰਾਂ/ਮੋਹਰ ਹੋਟ

ਪੱਤਰ ਨੰਬਰ : 547/ਗੋਡਰ ਸਹਾਇਕ ਕਲੈਕਟਰ ਦਰਜਾ ਦਜ





ਵਿਸ਼ਾ: ਮਕਾਨ ਨੂੰ 1357, ਸੈਕਟਰ 15-ਬੀ. ਚੰਡੀਗੜ੍ਹ (ਆਰਪੀਐਲ-17435) ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸੀ ਰਾਵੇਲ ਸਿੰਘ ਦੁਆਰਾ ਤਹਰੀਰ ਬਿਨਾ ਰਜਿਸਟਰਡ ਵਸੀਅਤ ਮਿਤੀ 10.05.2001 ਦੇ ਆਧਾਰ 'ਤੇ 1. ਸੀਮਤੀ ਜਤਿੰਦਰ ਕੌਰ ਪਤਨੀ ਸਵ. ਸੀ ਜੋਗਿੰਦਰ ਪਾਲ ਸਿੰਘ, 2. ਸੀ ਜਸਦੀਪ ਸਿੰਘ ਪੁੱਤਰ ਸਵ. ਸ਼ੀ ਜੇਗਿੰਦਰ ਪਾਲ ਸਿੰਘ. 3. ਸੇਨੀਆ ਸਿੰਘ ਪੱਤਰੀ ਸੀ ਜੇਗਿੰਦਰ ਪਾਲ

ਮਿਤੀ 10.05.2001 ਤਹਰੀਰ ਕੀਤੀ। ਇਹ ਵੀ ਦਸਿਆ ਗਿਆ ਹੈ ਕਿ ਸੀ ਰਾਵੇਲ ਸਿੰਘ ਪਿਛੇ ਹੇਠ ਅਨੁਸਾਰ ਕਾਨੂੰਨੀ ਵਾਰਸ ਛਡ ਗਏ ਹਨ

ਨੈ.	_ ਨਾ <u>ਂ</u>	ਰਿਸ਼ਤਾ		
1.	ਗੁਰਚਰਨ ਕੌਰ	ਪਤਨੀ ਮ੍ਰਿਤਕ ਮਿਤੀ		
		03.01.2015		
2. 3.	ਨਰਿੰਦਰ ਪਾਲ ਸਿੰਘ	ਪੁੱਤਰ		
3.	ਜਸਬੀਰ ਕੌਰ	ਪੁੱਤਰੀ		
4.	ਮਨਜੀਤ ਕੌਰ	ਪੁੱਤਰੀ		
5.	ਜਸਵਿੰਦਰ ਕੌਰ	ਪੁੱਤਰੀ ਮ੍ਰਿਤਕ ਮਿਤੀ		
		30.04.1988		
ਜਸਵਿੰਦਰ ਕੌਰ ਦੇ ਕਾਨੂੰਨੀ ਵਾਰਸ				
	ਗਗਨਦੀਪ ਸਿੰਘ	ਦੇਹਤਾ		
6.	ਜੋਗਿੰਦਰ ਪਾਲ ਸਿੰਘ	ਪੁੱਤਰ ਮਿਤਕ ਮਿਤੀ		

	algiveld Ihm	603,				
6.	ਜੇਗਿੰਦਰ ਪਾਲ ਸਿੰਘ	ਪੁੱਤਰ ਮਿਤਕ ਮਿ				
		14.12.2012				
ਜੇ	ਜੇਗਿੰਦਰ ਪਾਲ ਸਿੰਘ ਦੇ ਕਾਨੂੰਨੀ ਵਾਰਸ					
	ਜਤਿੰਦਰ ਕੌਰ	ਨੂੰਹ				
	ਜਸਦੀਪ ਸਿੰਘ	ਪੇਤਰਾ				
	ਸੇਨੀਆ ਸਿੰਘ	ਪੇਤਰੀ				
ਹੁਣ, ਸ਼ੀਮਤੀ ਜਤਿੰਦਰ ਕੌਰ, ਸ਼ੀ ਜਸਦੀਪ ਸਿੰਘ						
ਸੇਨੰ	ਸੋਨੀਆ ਸਿੰਘ ਨੇ ਇਸ ਦਫਤਰ ਵਿਖੇ ਉਪਰੋਕਤ ਪਰ					

ਮਕਾਨ ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸੰ ਰਾਵੇਲ ਸਿੰਘ ਦੁਆਰਾ ਤਹਰੀਰ ਰਜਿਸਟਰਡ ਵਸੀਅਤ ਮਿਤੀ 10.05.2001 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ।

ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੇਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ।

ਉਪਰੇਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਸੰਬੰਧਤ ਦਸਤਾਵੇਜਾਂ ਦੇ ਨਾਲ ਨਿਮਨਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੇਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਕਰਨ ਦ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਅਵੇ ਨੂੰ ਮੰਨਿਆ ਨਹੀਂ ਜਾਵੇਗਾ।

ਸਰਟਿਫਿਕੇਟ ਆਪਣੇ ਪਖ ਵਿਚ ਪਾਪਤ ਕਰਨਾ ਹੋਵੇਗਾ। ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਰ ਆਫਿਸਰ, ਯੂ ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ 

### ਬਾ ਅਦਾਲਤ ਸਹਾਇਕ ਕੁਲੈਕਟਰ, ਦਰਜਾ ਦੋਇਸ-ਕਮ

ਨੋਟਿਸ ਬਨਾਮ ਆਮ ਜਨਤਾ ਇਸ ਨੇਟਿਸ ਰਾਹੀਂ ਹਰ ਆਮ ਅਤੇ ਖਾਸ ਵਿਅਕਤੀ ਨੂੰ

ਸਚਿਤ ਕੀਤਾ ਜਾਂਦਾ ਹੈ ਕਿ ਦਰਸ਼ਨ ਸਿੰਘ ਪੁੱਤਰ ਚੈਨਨ ਸਿੰਘ ਪੱਤਰ ਗਰਦਿੱਤ ਸਿੰਘ ਵਾਸੀ ਵਾ ਖੇਵਟਦਾਰ ਪਿੰਡ ਬਰੇ -ਤਹਿਸੀਲ ਬਢਲਾੜਾ. ਜ਼ਿਲਾ ਮਾਨਸਾ ਵੱਲੋਂ ਰਜਿਸਟਰਡ ਟਸੀਅਤ ਮਿਤੀ 03 ਜਨਵਰੀ 2024 ਦੇ ਆਧਾਰ ਤੇ ਉਸਦੀ ਮੌਤ ਤੇਂ ਬਾਅਦ ਰਣਜੀਤ ਕੌਰ ਪਤਨੀ ਮਖਤਿਆਰ ਸਿੰਘ ਪੱਤਰ ਚੰਨਨ ਸਿੰਘ ਵਾਸੀ ਪਿੰਡ ਬਰੇ. ਤਹਿਸੀਲ ਬਢਲਾਡ ਜ਼ਿਲ੍ਹਾ ਮਾਨਸਾ ਦੇ ਨਾਮ ਇੰਤਕਾਲ ਦਰਜ਼ ਹੋ ਕਰ ਤਸਦੀਰ ਕਰਨ ਲਈ ਨਿਮਨ ਹਸਤਾਖਰ ਦੇ ਪੇਸ਼ ਹੋਇਆ ਹੈ। ਇਸ ਸਬੰਧੀ ਜੇਕਰ ਕਿਸੇ ਨੂੰ ਕੇਈ ਇਤਰਾਜ਼ ਹੈ ਤਾਂ ਉਹ ਇਸ ਇਸ਼ਤਿਹਾਰ ਦੇ ਪਕਾਸ਼ਿਤ ਹੋਣ ਤੋਂ 15 ਦਿਨਾਂ ਦੇ ਅੰਦਰ ਅੰਦਰ ਨਿਮਨ ਹਸਤਾਖਰ ਪਾਸ ਅਦਾਲਤਨ ਜਾਂ ਵਕਾਲਤਨ ਪੇਸ਼ ਹੋਕਰ ਆਪਣਾ ਇਤਰਾਜ਼ ਪੇਸ਼ ਕਰ ਸਕਦਾ ਹੈ। ਬਾਅਦ ਗ਼ਜਰਨੇ ਮਿਆਦ ਕਿਸੇ ਵੀ ਕਿਸਮ ਦੇ ਇਤਰਾਜ ਪਰ ਕੇਈ ਗੌਰ ਨਹੀਂ ਕੀਤੀ ਜਾਵੇਗੀ ਅਤੇ ਰਣਜੀਤ ਕੌਰ ਪਤਨੀ ਮੁਖਤਿਆਰ ਸਿੰਘ ਪੁੱਤਰ ਚੈਨਨ ਸਿੰਘ ਦੇ ਹੱਕ ਵਿੱਚ ਇੰਤਕਾਲ ਮੰਜੂਰ ਕਰ ਦਿੱਤਾ ਜਾਵੇਗਾ।

ਇਹ ਇਸ਼ਤਿਹਾਰ ਅੱਜ ਮਿਤੀ 18-07-2024 ਨੂੰ ਮੇਰੇ ਹਸਤਾਖਰ ਅਤੇ ਮੇਹਰ ਅਦਾਲਤ ਰਾਹੀਂ ਜਾਰੀ ਕੀਤਾ ਗਿਆ। ਨੰਬਰ-218/ਗੈ-1 ਸਹਾਇਕ ਕੁਲੈਕਟਰ, ਦਰਜਾ ਦੋਇਮ ਮਤੀ 18/07/2024 -ਕਮ-ਤਹਿਸੀਲਦਾਰ, ਬੁਢਲਾਡਾ।

ਜਨਤਕ ਨੌਟਿਸ ਹਰ ਆਮ ਅਤੇ ਖਾਸ ਨੂੰ ਇਹ ਜਾਣਕਾਰੀ ਦਿਤੀ ਜਾਂਦੀ ਹੈ ਕਿ ਕਮਲ ਕੁਮਾਰ ਪੁੱਤਰ ਜਗਦੀਸ਼ ਕੁਮਾਰ ਪੁੱਤਰ ਕਨ੍ਹੀਆ ਲਾਲ ਅਤੇ ਸ਼ੀਮਤੀ ਸੁਨੀਤਾ ਰਾਣੀ ੁੱਤਰੀ ਕਮਲ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਮਕਾਨ ਨੰ. 147, ਬਜ਼ਾਹ . 06, ਫਿਰੋਜ਼ਪਰ ਕੈਂਟ, ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪਰ ਨੇ ਜਾਇਦਾਦ ਨਾਟ ਨੂੰ ਈਐਸ-30 ਮਿਣਾਡੀ 6.21 ਮਰਲੇ (1691.56 ਵਰਗ ਫੁੱਟ) ਸਥਿਤ ਾਲ ਰੋਡ, ਨੇੜੇ ਰੇਲਵੇ ਪੁਲ, ਫਿਰੋਜ਼ਪੁਰ ਸਿਟੀ ਤਹਿਸੀਲ ਅਤੇ ਜ਼ਿਲ੍ਹਾ ਮਿਸੀ ਹੋਂਦਾਂ ਅਧੀਨ 'ਤੇ ਕਰਜੇ ਲਈ ਬੇਨਤੀ ਕੀਤੀ ਹੈ। ਇਹ ਕਿ ਗ ਪੁੱਤਰ ਸਤਪਾਲ ਪੁੱਤਰ ਚੁਰਨਜੀ ਲਾਲ ਦੁਆਰਾ ਪਵਨ ਕੁਮਾਰ ਪੁੱਤਰ ਗੋਪੀ ਰਾਮ ਪੁੱਤਰ ਤੁਲਸੀ ਰਾਮ ਦੇ ਪਖ ਵਿੱਚ ਤਹਰੀਰ ਵਿਕਰੀ ਡੀਡ ਨੇ. 4366 ਮਿਤੰ 7-10-2006 ਦਾ ਆਖਰੀ ਸਭਾ ਗੁੰਮ ਹੋ ਗਿਆ ਹੈ। ਜੇਕਰ ਉਪਰੋਕਟ ਸਾਇਦਾਦ 'ਤੇ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਕਰਜਾ ਬਕਾਇਆ ਹੈ ਤਾਂ ਉਹ ਹਰੀਸ਼ ਕਮਾਰ ਬਾਂਸਲ ਐਡਵੋਕੇਟ, ਕਾਨੂੰਨੀ ਸਲਾਹਕਾਰ ਐਚ.ਡੀ.ਐਫ.ਸੀ. ਬੈਂਕ ਮੋਗਾ ਨੂੰ 14 ਦਿਨਾਂ ਮੈਦਰ ਮਿਲ ਸਕਦਾ ਹੈ, ਉਸਦਾ ਮੋਬਾਈਲ ਨੰਬਰ 095920-07935 ਅਤੇ

#### ਅਦਾਲਤ ਸਹਾਇਕ ਕੁਲੈਕਟਰ, ਦਰਜਾ ਦੋਇਮ-ਕਮ-ਨਾਇ ਤਹਿਸੀਲਦਾਰ, ਝੂਨੀਰ। ਨੋਟਿਸ ਬਨਾਮ ਆਮ ਜਨਤਾ

ਇਸ ਨੋਟਿਸ ਕਾਹੀਂ ਹਰ ਆਮ ਅਤੇ ਖਾਸ ਵਿਅਕਤੀ ਨੂੰ ਸੂਚਿਤ ਪੁੱਤਰ ਕਰਨੈਲ ਸਿੰਘ ਵਾਸੀ ਝੰਡੂਕੇ ਤਹਿਸੀਲ ਸਰਦੁਲਗੜ੍ਹ, ਜਿਲ੍ਹ ਾਨਸਾ ਇੱਕ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਉਸ ਜਮਾਂਬਦੀ ਵਿੱਚ ਨਾਮ ਨੈਥ ਸਿੰਘ ਪੁੱਤਰ ਨਰਜਨ ਸਿੰਘ ਪੁੱਤ ਪਾਸਪੋਰਟ ਵਿੱਚ ਜਗਤਾਰ ਸਿੰਘ ਪੁੱਤਰ ਨਰੇਜਨ ਸਿੰਘ ਦਰਜ ਹੈ ਅਤੇ ਮਾਲ ਰਿਕਾਰਡ ਵਿੱਚ ਉਸ ਦਾ ਨਾਮ ਨੈਥ ਸਿੰਘ ਪੁੱਤਰ ਨਰਜਨ ਸਿੰਘ ਦਰਜ ਹੈ। ਉਸ ਨੇ ਮਾਲ ਰਿਕਾਰਡ ਵਿੱਚ ਆਪਣਾ

ਕਿਰ ਕਿਸੇ ਵੀ ਵਿਅਕਤੀ ਨੂੰ ਦਰਖਾਸਤ ਕਰਤਾ ਦਾ ਨਾਮ ਮਾਲ ਤਕਾਰਡ ਪਿੰਡ ਝੰਡੂਕੇ ਵਿਖੇ ਤਬਦੀਲੀ ਸਬੰਧੀ ਕੋਈ ਇਤਰਾਜ ਹੈ ਤਾਂ ਉਹ ਇਸ ਇਸ਼ਤਿਹਾਰ ਦੇ ਪਕਾਸ਼ਿਤ ਹੋਣ ਤੋਂ ਪੰਦਰਾਂ ਦਿਨ ਅੰਦਰ ਅੰਦਰ ਨਿਮਨਹਸਤਾਖਰ ਪਾਸ ਅਸਾਲਤਨ ਜ ਾਲਤਨ ਪੇਸ਼ ਹੋ ਕਰ ਆਪਣਾ ਇਤਰਾਜ ਪੇਸ਼ ਕਰ ਸਕਦਾ ਹੈ। ਅਦ ਗੁਜਰਨੇ ਮਿਆਦ ਕਿਸੇ ਵੀ ਕਿਸਮ ਦੇ ਇਤਰਾਜ਼ ਪਰ ਕੋਈ ਗੌਰ ਨਹੀਂ ਕੀਤੀ ਜਾਵੇਗੀ ਅਤੇ ਦਰਖਾਸਤ ਕਰਤਾ ਦਾ ਨਾਮ ਮਾਲ ਰਿਕਾਰਡ ਪਿੰਡ ਝੰਡੂਕੇ

ਨਾਮ ਨੈਥ ਸਿੰਘ ਉਰਫ ਜਗਤਾਰ ਸਿੰਘ ਪੁੱਤਰ ਨਰਜਨ ਸਿੰਘ ਕੀਤੇ

ਜਾਣ ਦੀ ਬੇਨਤੀ ਕੀਤੀ ਗਈ ਹੈ।

ਇਹ ਇਤਿਹਾਰ ਅੱਜ ਮਿਤੀ 17 7 2024 ਨੂੰ ਮੇਰੇ ਹਸਤਾਖਰ ਅਤੇ ਮੋਹਰ ਅਦਾਲਤ ਰਾਹੀਂ ਜਾਰੀ ਕੀਤਾ ਗਿਆ ਨੈਬਰ-238/ਰੀਡਰ ਮਿਤੀ: 17-7-2024 -ਕਮ-ਨਾਇਬ ਤਹਿਸੀਲਦਾਰ, ਝੁਨੀਰ

ਰੀਜੇ ਸੀ ਫਿਨਕਾਰਪ ਲਿਮਟਿਡ

ਰਜਿ. ਦਫਤਰ : ਯੂਨਿਟ ਨੰ: 57-58, 4ਵੀਂ ਮਜਿਲ, ਸੁਸ਼ਮਾ ਇਨਫਿਨਿਅਮ, ਚੰਡੀਗੜ੍ਹ ਅੰਬਾਲਾ ਹਾਈਵੇ ਜੀਰਕਪੁਰ ਮੋਹਾਲੀ , ਪੰਜਾਬ - 140603 ਰਵਾਲ ਜ਼ਰਕੁਰੂਆਨਾ, ਜਸ 14003 ਸ਼ੀਆਈਐੱਨ: L67120PB1993PLC013169,ਫੋਨ ਨੰ : +91-7717593645 ਵੈਬਸਾਈਟ : www.regencyfincorp.com, ਈ-ਮੇਲ ਆਈਡੀ : secretarial.regency@gmail.com

ਸੇਬੀ (ਲਿਸਟਿੰਗ ਓਬਲੀਗੇਸ਼ਨਜ ਐਂਡ ਡਿਸਕਲੇਜਰ ਰੀਕੁਵਾਰਮੈਂਟਸ) ਰੇਗੁਲੇਸ਼ਨਜ, 2015 ਦੇ ਰੇਗੂਲੇਸ਼ਨ 47 ਦੀ ਪਾਲਣ ਕਰਦੇ ਹੋਏ ਮਿਤੀ 30 ਜੂਨ 2024 ਨੂੰ ਖਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿਤੀ ਨਤੀਜੇ ਸੰਬੰਧੀ ਮਿਤੀ 18 ਜੁਲਾਈ 2023 ਨੂੰ ਅਖ਼ਬਾਰ ਵਿਚ ਪਕਾਸਨ ਦੀ ਸੇਂਧ।

-ਤੁਹਾਨੂੰ ਇਹ ਧਿਆਨ ਦਿਵਾਇਆ ਜਾਂਦਾ ਹੈ ਕਿ ਮਿਤੀ 30 ਜੂਨ 2024 ਨੂੰ ਖਤਮ ਹੋਏ ਅਣਪੜਤਾਲੇ ਵਿਤੀ ਨਤੀਜਿਆ ਮੇਜੂਰ ਕਰਨ ਲਈ ਬੇਰਡ ਆਫ ਮੀਟਿੰਗ ਦੀ ਮਿਤੀ ਅਖਬਾਰ ਪਕਾਸਨ ਮਿਤੀ 18 ਜਲਾਈ 2024 ਨੂੰ ਗਲਤੀ ਨਾਲ 13 ਜੁਲਾਈ 2024 ਦੀ ਬਜਾਏ 17 ਜੂਨ 2024 ਪ੍ਰਕਾਸ਼ਤ ਹੋ ਗਈ ਹੈ।ਕ੍ਰਿਪਾ ਨੇਂਟ ਕਰੋ ਕਿ ਮਿਤੀ 30 ਜੂਨ 2024 ਨੂੰ ਖਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿਤੀ ਨਤੀਜੇ ਮੰਜੂਰ ਕਰਨ ਦੀ ਮਿਤੀ ਜੋ ਗਲਤੀ ਨਾਲ 17 ਜੂਨ 2024 ਦਰਸਾਈ ਗਈ ਨੂੰ ਕ੍ਰਿਪਾ 17 ਜਲਾਈ 2024 ਪੜਿਆ ਜਾਵੇ।

ਮੈਨੇਜਿੰਗ ਡਾਇਰੈਕਟਰ ਡੀਆਈਐਨ : 06717452

ਗੌਰਵ ਕਮਾਰ

ਮਿਤੀ : 18 ਜੁਲਾਈ, 2024 ਸਥਾਨ : ਜੀਰਕਪਰ

> **೧**SBI ਸਟੇਟ ਬੈਂਕ ਆਫ਼ ਇੰਡੀਆ лсона мнटਮ ਮਨਜਮੇਂਟ (ਐਸਏਐਮ) ਬਾਂਚ, ਹੋਠਲੀ ਮੀਜਲ ਜੋਨਲ ਕਾਰੋਬਾਰ ਦਫਤਰ ਇਮਾਰਤ, ਫੁਆਰਾ ਚੋਕ, ਸਿਵਲ ਲਾਈਨਜ਼ .ജ

ਮਿਤੀ 04.07.2024 ਨੂੰ ਫਾਇਨੈਂਸ਼ੀਅਲ ਏਕਸਪੈਸ ਅਤੇ ਦੇਸ਼ ਸੇਵਕ ਵਿਖੇ ਈਨਿਲਾਮੀ ਮਿਤੀ 26.07.2024 ਲਈ ਪਕਾਸਤ ਸਭੇ ਇਸਤਿਹਾਰ ਦਾ ਹਵਾਲਾ ਲਵੋ। ਖਾਤੇ ਸੰਬਧੀ ਇਹ ਜਾਣਕਾਰੀ ਦਿਤੀ ਜਾਂਦੀ ਹੈ ਕਿ ਲੜੀ ਨੂੰ 1 ਮੈਸ. ਪੈਕਟ ਇਡਸਟਰੀਜ ਲਿਮਟਿਡ (ਜਾਇਦਾਦ ਆਈਡੀ: SBN200054347004 ਅਤੇ SBN200050552633) ਨੂੰ ਈ-ਨਿਲਾਮੀ ਵਿਕਰੀ ਨੋਟਿਸ ਵਿਚੋਂ ਵਾਪਸ/ਖਾਰਜ ਕੀਤਾ ਜਾਂਦਾ ਹੈ। ਬਕੀ ਸਭ ਓਹੀ ਹੈ।

ਅਧਿਕਾਰਤ ਅਫਸਰ

## FEDERAL BANK

ਐਲਸੀਆਰਡੀ/ਚੰਡੀਗੜ ਡਿਵੀਜ਼ਨ, ਐਸਸੀਓ 867, ਪਹਿਲੀ ਮੰਜ਼ਿਲ, ਐਨਏਸੀ, ਮਨੀਮਾਜਰਾ ਨੇੜੇ ਹਾਊਸਿੰਗ ਬੋਰਡ ਚੋਕ, ਚੰਡੀਗੜ-160101, ਫੋਨ ਨੰ. 8127511900, 7009569557, ਈਮੇਲ : cghlcrd@federalbank.co.in ਸੀਆਈਐਨ: L65191KL1931PLC000368

ਸਰਫੇਸੀ ਐਕਟ 2002 ਦੇ ਸੈਕਸ਼ਨ 13 (2) (ਇਥੇ ਐਕਟ ਕਿਹਾ ਗਿਆ) ਜਿਸ ਨੂੰ ਸਕਓਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼, 2002 ਦੇ ਰੂਲ 3(1) ਨਾਲ ਪੜਿਆ ਜਾਵੇ ਤਹਿੰਤ ਨੋਟਿਸ। 1) ਸ਼ੀ ਰਮਨਦੀਪ ਸ਼ਰਮਾ ਪੱਤਰ ਸ਼ੀ ਧਰਮਪਾਲ ਸ਼ਰਮਾ, ਪਾਪ. ਮੈਸ. ਅਕਾਰ ਰੇਲਸ ਮੈਨਫੈਕਚਰਿੰਰ ਏਡਸਟਰੀਜ਼ (ਪਹਿਲਾਂ ਮੈਸ. ਗਲੇਬਲ ਮੈਟਾਲਿਕਸ),

ੳ.) ਸਾਈਂ ਮੰਦਰ ਗਲੀ, ਕੈਂਟ ਰੇਂਡ, ਨਾਭਾ, ਪੰਜਾਬ-147201 ਅ) ਮਕਾਨ ਨੰ: 1/315, ਗਲੀ ਨੰ: 1, ਪਟਿਆਲਾ ਗੇਟ ਨੇੜੇ, ਦਸ਼ਮੇਸ਼ ਕਲੇਨੀ, ਨਾਭਾ, ਪਟਿਆਲਾ

ਪੰਜਾਬ-147201, ੲ.) ਮਕਾਨ ਨੂੰ: 315. ਵਿਸ਼ਕਰਮਾ ਕਲੇਨੀ. ਅਲੇਹਾਰਾ ਗੇਟ. ਨਾਕਾ, ਪਟਿਆਲਾ, ਪੰਜਾਬ–147201

ਸ਼੍ਰੀਮਤੀ ਪਰਵੀਨ ਲਤਾ ਪਤਨੀ ਸ਼੍ਰੀ ਰਮਨਦੀਪ ਸ਼ਰਮਾ, ਉ) ਮਕਾਨ ਨੰ: 1/315, ਗਲੀ ਨੰ: 1, ਪਟਿਆਲਾ ਗੇਟ ਨੇੜੇ, ਦਸ਼ਮੇਸ਼ ਕਲੇਨੀ, ਨਾਭਾ, ਪਟਿਆਲਾ

ਪੰਜਾਬ-147201, ਅ.) ਮਕਾਨ ਨੰ: 315, ਵਿਸ਼ਕਰਮਾ ਕਲੋਨੀ, ਅਲੋਹਾਰਾ ਗੇਟ, ਨਾਭਾ, ਪਟਿਆਲਾ ਪੰਜਾਬ-147201 ਤੁਹਾਡੇ ਵਿਚੋਂ 1 ਮੁਖ ਕਰਜਦਾਰ ਵਜੋਂ ਅਤੇ 2 ਗਰੰਟਰ/ਸਹਿ ਭਾਗੀਦਾਰ/ਗਿਰਵੀਕਾਰ ਵਜੋਂ ਸਾਡੇ ਬੈਂਕ

ਨਾਭਾ ਬ੍ਰਾਂਚ ਤੋਂ ਕਰੇਡਿਟ ਸਹੁਲਤਾਂ ਪ੍ਰਾਪਤ ਕੀਤੀਆਂ ਸਨ ਜੋਂ ਕਿ ਉ. ਫੈਡਰਲ ਹਾਊਸਿੰਗ ਲੇਂਨ ਜਿਸ ਦਾ ਨੰ. 21757300000023 ਰਕਮ ਰੂ. 29,00,000/<del>-</del> (ਰੂ

-ਅ. ਨਕਦ ਕਰੇਡਿਟ (ਸੀਸੀ) ਲਿਮਟ ਜਿਸ ਦਾ ਨੂੰ 21755500000322 ਰਕਮ ਰੂ. 30,00,000/

(ਰੂ. ਤੀਹ ਲੱਖ ਸਿਰਫ) ਮਿਤੀ 31.03.2017 ਨੂੰ ਅਤੇ ਇਸ ਉਪਰੰਤ ਵਖੇਂ ਵਖ ਮਿਤੀਆਂ ਨੂੰ ਰੀਨਿਊ/ਵਧਾਇਆ ਅਤੇ ਅਖੀਰ ਵਿਚ ਰਕਮ ਰ. 1,00,00,000/- (ਰੂ. ਇਕ ਕਰੇਂਡ ਸਿਰਫ) ਮਿਤੀ 07.01.2023 ਤੱਕ ਕਾਰੇਬਾਰੀ ਪੰਜੀ ਲੇੜਾਂ ਲਈ।

ੲ. ਆਮ ਕਾਰੇਬਾਰੀ ਵਾਹਨ ਲੇਨ ਜਿਸ ਦਾ ਨੰ. 2175690000011 ਰਕਮ. ਰੂ. 6,00,000 -(ਰ. ਛੇ ਲੱਖ ਸਿਰਫ) ਮਿਤੀ 4.4.2019 ਨੂੰ ਨਵਾਂ ਵਾਹਨ ਖਰੀਦਣ ਲਈ ਅਤੇ

ਗਰੇਟੀਡ ਐਮਰਜੈਂਸੀ ਕ੍ਰੈਡਿਟ ਲਾਈਨ (ਜੀਈਸੀਐਲ) ਲੇਂਨ ਜਿਸ ਦਾ ਨੰਬਰ 21756900000086 ਰਕਮ ਰੂ. 1,35,000/- (ਰੂਪਏ ਇੱਕ ਲੱਖ ਪੈਂਤੀ ਹਜ਼ਾਰ ਸਿਰਫ਼) ਮਿਤੀ 21.03.2023 ਨੂੰ ਕਾਰੇਬਾਰੀ ਪੂੰਜੀ ਲੇੜਾਂ ਲਈ (ਕੇਵੀਡ-2019 ਮਹਾਮਾਰੀ ਕਾਰਨ ਕਿਸੇ ਵੀ ਅਣਕਿਆਸੇ ਕਾਰੇਬਾਰੀ ਸੰਕਟ ਨੂੰ ਪੂਰਾ ਕਰਨ ਲਈ) ਤੁਹਾਡੇ ਵਿਚੇਂ ਪਹਿਲੇ ਦੁਆਰਾ ਮੈਸ. ਅਕਾਰ ਰੇਲਸ ਮੈਨੂਫੈਕਚਰਿੰਗ ਇੰਡਸਟਰੀਜ਼ (ਪਹਿਲਾਂ ਮੈਸ. ਗਲੇਂਬਲ ਮੈਟਾਲਿਕਸ) ਪ੍ਰਾਪਰਾਈਟਰਸ਼ਿਪ ਦੇ ਕਾਰੇਂਬਾਰੀ ਾਂ/ਕਾਰੇਬਾਰੀ ਮੰਦੀ ਦੀਆਂ ਲੋੜਾਂ ਲਈ ਲੋੜੀਂਦੇ ਦਰਤੀ ਦੁਪਾਲਤੀ ਬਿਕਰ ਦਸਤਾਵੇਜ ਬੈਂਕ ਦੇ ਪਖ ਵਿਚ ਤਹਰੀਰ ਕਰਕੇ ਪਾਪਤ ਕੀਤੀਆਂ ਗਈਆਂ। ਚੈ. ਬੈਂਕ ਤੇਂ ਪ੍ਰਾਪਤ ਉਪਰੇਕਤ ਕ੍ਰੈਡਿਟ ਸੁਵਿਧਾਵਾਂ ਦੀ ਸੁਰੱਖਿਆ ਲਈ, ਤੁਸੀਂ ਨਿਮਨਲਿਖਤ ਚੱਲ

ਜਾਇਦਾਦ ਬੈਂਕ ਦੇ ਪਖ ਵਿਚ ਗਿਰਵੀਕਰਨ ਰਾਹੀਂ ਸੁਰਖਿਆ ਹਿੱਤ ਬਣਾਇਆ ਹੈ। ਗਿਰਵੀ ਚੱਲ ਜਾਇਦਾਦ ਦਾ ਵੇਰਵਾ

1. ਨਾਭਾ /ਪਮੀਸਿਜ/ਗੋਦਾਮਾਂ /ਕਿਸੇ ਹੋਰ ਥਾਂ 'ਤੇ ਸਟੇਰ ਕੀਤੇ ਸਟਾਕ ਅਤੇ ਬੱਕ ਡੈਬਟ ਦਾ ਗਿਰਵੀਕਰਨ। ਉਪਰੇਕਤ

(ਅ.) ਅਤੇ (ਸ.) ਲਈ ਚਾਰਜ) ਮਹਿਦਰਾ ਬੇਲੇਰੇ ਪਿਕਅਪ FB PS 1.7T XL ਰੰਗ-ਚਿੱਟਾ, ਚਾਸੀ ਨੰਬਰ - MA1ZU2TBKK1C28622, ਇਜਣ

ਨੰਬਰ TBK1C37961, 2019 ਮਾਡਲ, ਡੀਜ਼ਲ ਜਿਸ ਦਾ ਰਜਿਸਟੇਸ਼ਨ ਨੰਬਰ – PB11CR9368 (ਤੁਹਾਡੇ ਵਿੱਚੋਂ ਦੁਆਰਾ ਉਪਰੇਕਤ ਸੀ ਲਈ ਚਾਰਜ)

ਅ. ਬੈਂਕ ਤੇਂ ਪਾਪਤ ਉਪਰੇਕਤ ਕੈਡਿਟ ਸਵਿਧਾਵਾਂ ਦੀ ਸਰੱਖਿਆ ਲਈ, ਤੁਸੀਂ ਨਿਮਨਲਿਖਤ ਅਚੱਲ ਜਾਇਦਾਦ ਬੈਂਕ ਦੇ ਪਖ ਵਿਚ ਗਿਰਵੀਕਰਨ ਰਾਹੀਂ ਸੁਰਖਿਆ ਹਿੱਤ ਬਣਾਇਆ ਹੈ। ਗਿਰਵੀ ਅਚੱਲ ਜਾਇਦਾਦ ਦਾ ਵੇਰਵਾ

ਉੱਪਰੇਕਤ (ਅ) ਤੋਂ (ਸ) ਲਈ ਚਾਰਜ

ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਰਿਹਾਇਸੀ ਜਾਇਦਾਦ ਮਿਣਤੀ 433.33 ਵਰਗ ਗਜ ਜੋ ਕਿ 14.1/2 ਮਰਲੇ ਜੋ ਕਿ ਕੱਲ ਮਿਣਤੀ 114 ਕਨਾਲ 10 ਮਰਲੇ ਦਾ 29/4580 ਹਿਸਾ ਜਿਸ ਦਾ ਖਾਤਾ ਨੰਬਰ 1681/2623 ਤੋਂ 2635 . ਸਮੇਤ ਮੌਜੂਦਾ ਇਮਾਰਤ ਸਥਿਤੀ ਫਰੈਂਡਜ਼ ਕਲੇਨੀ, ਨਾਭਾ, ਪਟਿਆਲਾ ਜ਼ਿਲ੍ਹਾ, ਪੰਜਾਬ ਰਾਜ, ਚਾਰਦੀਵਾਰੀ : ਪੂਰਬ : 62'0", ਰਮਨਦੀਪ, ਪਛਮ : 58'0" ਰੇਡ 20' ਚੇੜਾ, ਉਤਰ : 65'0" ਗਰਤਾਰ ਸਿੰਘ ਅਤੇ ਦਖਣ : 65'0"

ਉੱਪਰੇਕਤ (ੳ) ਤੋਂ (ਸ) ਲਈ ਚਾਰਜ

ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਰਿਹਾਇਸੀ ਜਾਇਦਾਦ ਅਤੇ ਇਮਾਰਤ ਮਿਣਤੀ 300 ਵਰਗ ਗਜ ਜੋ ਕਿ 10 ਮਰਲੇ ਜੇ ਕਲ ਮਿਣਤੀ 114 ਕਨਾਲ 10 ਮਰਲੇ ਦਾ 10/2290 ਹਿੱਸਾ ਜਿਸ ਵਿੱਚ ਖਾਤਾ ਨੰਬਰ 1681/2623 ਤੋਂ 2635 ਵਸੀਕਾ ਨੂੰ 5502, ਸਥਿਤੀ ਨੇੜੇ ਸ਼ਿਵਪੂਰੀ ਕਲੋਨੀ, ਸਾਈਂ ਮੰਦਿਰ ਗਲੀ ਕੈਂਟ ਰੋਡ, ਨਾਭਾ, ਪਟਿਆਲਾ ਜ਼ਿਲ੍ਹਾ, ਪੰਜਾਬ ਰਾਜ, ਚਾਰਦੀਵਾਰੀ : ਪਰਬ : 41'–6.1/4", ਸਰਿਦਰ ਕਮਾਰ ਧਾਮੀ, ਪਛਮ : 41'–6.1/4", ਗਲੀ, ਉਤਰ : 65'0"

ਉਪਰੇਕਤ ਗਿਰਵੀ ਜਮਾਨਤ ਜਾਇਦਾਦ ਨੂੰ 'ਸੁਰਖਿਅਤ ਜਾਇਦਾਦ' ਕਿਆ ਗਿਆ। ਨਿਮਨਹਸਤਾਖਰੰ

ਫੈਂਡਰਲ ਬੈਂਕ ਲਿਮਟਿਡ ਦਾ ਅਧਿਕਾਰਤ ਅਫਸਰ ਹੋਣ ਨਾਤੇ ਤੁਹਾਨੂੰ ਇਹ ਜਾਣਕਾਰੀ ਦਿੰਦਾ ਹੈ ਕਿ ਕੁਲ ਰਕਮ ਰੂ. 1,24,80,881.23 (ਰੁਪਏ ਇੱਕ ਕਰੇੜ ਚੌਵੀ ਲੱਖ ਅੱਸੀ ਹਜ਼ਾਰ ਅਨੂ ਸੌ ਇਕਾਸੀ ਮਤੇ 23 ਪੈਸੇ ਸਿਰਫ) ਤੂਹਾਡੇ ਵਲੇਂ ਇਕਠੀਆਂ ਜਾਂ ਹੋਰ ਵਸੀਲਿਆ ਰਾਹੀਂ ਹੋਰ ਬਿਆਜ ਅਤੇ ਲਾਗਤਾਂ ਸਮੇਤ ਬਕਾਇਆ ਹੈ ਜਿਵੇਂ ਕਿ ਬੈਂਕ ਦੀ ਨਾਭਾ ਬ੍ਰਾਂਚ ਦੇ ਹੇਠ ਦਰਸਾਏ ਸਬੰਧਤ ਨੌਨ ਖਾਤਿਆਂ

	ਲੋਨ ਖਾਤਾ	ਤੱਕ ਬਕਾਇਆ	ਬਿਆਜ ਦੀ ਦਰ		
1.	ਐਫਐਚਐਸ ਲੋਨ	₹22,17,220/- ਮਿਤੀ 01.07.2024 ਤੱਕ	ਮਿਤੀ 21.06.2024 ਤੋਂ ਮਹੀਨੇਵਾਰ ਰੈਸਟ 'ਤੇ 9.50 ਫੀਸਦੀ ਸਾਲਾਨਾ ਦੀ ਦਰ ਨਾਲ		
2.	ਸੀਸੀ ਲਿਮਟ	₹ 99,55,474/ਮਿਤੀ 02.07.2024 ਤੱਕ	ਮਿਤੀ 01.07.2024 ਤੋਂ ਮਹੀਨੇਵਾਰ ਰੈਸਟ 'ਤੇ 11.15 ਫੀਸਦੀ ਸਾਲਾਨਾ ਦੀ ਦਰ ਨਾਲ		
3.	ਵਾਹਨ ਲੋਨ	₹ 1,70,004.23 ਮਿਤੀ 04.06.2024 ਤੱਕ	ਮਿਤੀ 04.06.2024 ਤੋਂ ਮਹੀਨੇਵਾਰ ਰੈਸਟ 'ਤੇ 10.75 ਫੀਸਦੀ ਸਲਾਨਾ ਦੀ ਦਰ ਨਾਲ		
4.	ਜੀਈਸੀਐਲ ਲੋਨ	₹ 1,38,183/- ਮਿਤੀ 22.06.2024 ਤੱਕ	ਮਿਤੀ 22.06.2024 ਤੋਂ ਮਹੀਨੇਵਾਰ ਰੈਸਟ 'ਤੇ 9.25 ਫੀਸਦੀ ਸਾਲਾਨਾ ਦੀ ਦਰ ਨਾਲ		
		Total = ₹1,24,80,881.23			
L.,					

ਅਦਾਇਗੀ ਵਿਖੇ ਦੇਸ਼ੀ ਹੇਣ ਕਾਰਨ ਤੁਹਾਡਾ ਲੋਨ ਖਾਤਾ ਆਰਬੀਆਈ ਦੀਆਂ ਦਿਸ਼ਾਂ ਨਿਰਦੇਸ਼ਾਂ ਮੁਤਾਬਕ ਮਿਤੀ 28.06.2024 ਨੂੰ ਗੈਰ-ਕਾਰਗੁਜ਼ਾਰੀ ਜਾਇਦਾਦ ਦੇ ਰੂਪ ਵਿੱਚ ਸ਼ੇਣੀਬੱਧ ਕੀਤਾ ਗਿਆ ਹੈ।

ਤੁਹਾਨੂੰ ਇਸ ਨੇਂਟਿਸ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਉਪਰੋਕਤ ਰਕਮ ਉਪਰ ਦਰਸਾਈ ਦਰ 'ਤੇ ਬਿਆਜ ਸਮੇਤ ਮਿਤੰ ਦੀ ਅਦਾਇਗੀਆਂ ਤੱਕ ਅਤੇ ਲਾਗਤਾਂ ਦੇ ਭਗਤਾਨ ਲਈ ਕਿਹਾ ਜਾਂਦਾ ਹੈ ਜਿਸ ਵਿੱਚ ਅਸਫਲ ਰਹਿਣ 'ਤੇ, ਬੈਂਕ ਤਹਾਡੇ ਵਿਰੁੱਧ ਐਕਟ ਦੀ ਧਾਰਾ 13 ਦੇ ਅਧੀਨ ਸਾਰੀਆਂ ਸ਼ਕਤੀਆਂ ਦੀ ਵਰਤੇਂ ਕਰੇਗਾ ਅਤੇ ਉਪਰੋਕਤ ਸੁਰੱਖਿਅਤ ਜਾਇਦਾਦ ਦਾ ਕਬਜਾ, ਸਮੇਤ ਲੀਜ਼, ਅਸਾਈਨਮੈਂਟ ਜਾਂ ਵਿਕਰੀ ਦੁਆਰਾ ਤਬਦੀਲੀ ਹੱਕ, ਜਾਂ ਸੁਰਖਿਅਤ ਜਾਇਦਾਦ ਦਾ ਪਬੰਧਨ ਆਪਰੰ ਹੱਥ ਵਿਚ ਲੈਣਾ ਤਾਂ ਜੇ ਤੁਹਾਨੂੰ ਹੋਰ ਕੋਈ ਨੋਟਿਸ ਜਾਰੀ ਕੀਤੇ ਬਕਾਏ ਦੀ ਵਸੂਲੀ ਕੀਤੀ ਜਾ ਸਕੇ।ਇਹ ਸੂਚਿਤ ਕੀਤਾ ਜਾਂਦਾ ਹੈ ਕਿ. ਤੁਸੀਂ ਬੈਂਕ ਦੀ ਲਿਖਤੀ ਸਹਿਮਤੀ ਤੇਂ ਬਿਨਾਂ ਵਿਕਰੀ, ਲੀਜ਼ ਜਾਂ ਹੋਰ ਕਿਸੇ ਵੀ ਉਪਰੋਕਤ ਸਰੱਖਿਅਤ ਜਾਇਦਾਦ ਨੂੰ ਟਾਂਸਫਰ ਨਹੀਂ ਕਰੇਗੇ। ਤਹਾਡੀ ਦੇਣਦਾਰੀ ਨੂੰ ਪੂਰਾ ਕਰਨ ਵਿੱਚ ਤੁਹਾਡੀ ਅਸਫਲਤਾ ਦੀ ਸਥਿਤੀ ਵਿੱਚ ਅਤੇ ਬੈਂਕ ਉਪਚਾਰਕ . ਕਾਰਵਾਈਆਂ ਸ਼ੁਰੂ ਕਰਦਾ ਹੈ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਤੁਸੀਂ ਅੱਗੇ ਬੈਂਕ ਨੂੰ ਉਸ ਸਬੰਧ ਵਿੱਚ ਕੀਤੇ ਗਏ ਸਾਰੇ ਰਚਿਆਂ, ਚਾਰਜ ਅਤੇ ਲਾਗਤਾਂ ਦਾ ਭੂਗਤਾਨ ਕਰਨ ਲਈ ਜਵਾਬਦੇਹ ਹੋਵੇਗੇ। ਜੇਕਰ ਬਕਾਇਆ ਸੁਰੱਖਿਅਤ ਜਾਇਦਾਦ ਦੀ ਵਿਕਰੀ ਦੀ ਕਮਾਈ ਤੇਂ ਪੂਰੀ ਤਰ੍ਹਾਂ ਸੰਤਸ਼ਟ ਨਹੀਂ ਹੈ, ਤਾਂ ਬੈਂਕ ਬਿਨਾਂ ਕਿਸੇ ਨੋਟਿਸ ਦੇ ਬਕਾਇਆ ਰਕਮ ਦੀ ਰਿਕਵਰੀ ਲਈ ਨਿੱਜੀ ਤੌਰ 'ਤੇ ਤੁਹਾਡੇ ਵਿਰੁੱਧ ਕਾਰਵਾਈ ਕਰੇਗਾ। ਤੁਹਾਡਾ ਧਿਆਨ ਐਕਟ ਦੀ ਧਾਰਾ 13 (8) ਦੀਆਂ ਤੁਜਵੀਜਾਂ ਵਲ ਦਿਵਾਇਆ ਜਾਂਦਾ ਹੈ ਸੁਰਖਿਅਤ ਜਾਇਦਾਦ ਨੂੰ ਛੁਡਵਾਊਣ ਲਈ ਤੁਹਾਨੂੰ ਸਮਾਂ ਉਪਲਬਧ ਹੈ।

ਇਹ ਨੇਟਿਸ ਬੈਂਕ ਨੂੰ ਆਪਣੇ ਬਕਾਏ ਦੀ ਵਸੂਲੀ ਲਈ ਉਪਲਬਧ ਹੋਰ ਅਧਿਕਾਰਾਂ ਅਤੇ ਉਪਚਾਰਾਂ ਪਤੀ ਪੱਖਪਾਤ ਕੀਤੇ ਬਿਨਾਂ ਜਾਰੀ ਕੀਤਾ ਜਾਂਦਾ ਹੈ। ਇਹ ਨੇਟਿਸ ਮਿਤੀ 03.07.2024 ਨੂੰ ਜਾਰੀ ਕੀਤਾ ਗਿਆ ਸੀ ਅਤੇ ਇਹ ਤੁਹਾਨੂੰ ਭੇਜਿਆ ਗਿਆ ਸੀ ਪਰ ਲੱਗਦਾ ਹੈ ਕਿ ਤੁਹਾਡੇ ਦੁਆਰਾ ਪ੍ਰਾਪਤ ਨਹੀਂ ਕੀਤਾ ਗਿਆ ਜਿਸ ਕਾਰਨ ਸਰਫੇਸੀ ਐਕਟ, 2002 ਦੇ ਅਨੁਸਾਰ ਇਸ ਪ੍ਰਕਾਸ਼ਨ ਦੀ ਲੋੜ ਸੀ।

CMYB

**PUBLIC NOTICE** 

reby informed the general public that Jaswant Sing Gurbaksh through GPA Amanpreet Singh s Ilwinder Singh is owner of House, measuring 178.5 . yds., Comprised in Khasra No.74//10, 74//11/ lata No.263/289, 264/290, As per jamabandi for th year 2016-17 Situated at Village Mullanpur, H.No. 140 hsil Mullanpur Dakha & Distt. Ludhiana. Now Ranja Kumar Bhagat s/o Bhujo Bhagat is taking loan again perty on the said property from Piramal Capital & using Finance Limited Feroze Gandhi Market Branch

ginal document in respect of said property. Sale deed bearing vasika no. 924 dated 01/09/2008 our of Karamjit Singh s/o Malkiat Singh anybody found the said lost document, then m

natact to undersigned and anybody having claim iming any prior rights or interest in any manner in the perty or has raised loan by depositing the aforesa suments to any person / bank/ corporation/ financi titution may approach the undersigned and m bmit objections within 7 days from the date of thi ublic notice. After the expiry of the period of this notice o claim shall be entertained and such claim shall be eemed to be false, fake, frivolous, fraudulent and Lawyers' Chambers Complex, District Courts,

### ELECTION NOTICE

It is for the information of all members of The Milkfed Employees o-operative H/B 1st Society Ltd Plot No. 2 Sector 49-C. Chandigar that election for the managin committee of the society will be he on Dt. 09.08.2024 in the office of the Sector 49-C, Chandigar

Date of Nomination 09.08.2024 (10.00 am to 11.00 am) Date of Polling 14.00.202 (10.30 am to 3.30 pm) The detailed election programme i pasted on the notice board of the

Society. All members are requested to participate in the above election. Sd/ (Election Manager) ਪਬਲਿਕ ਨੌਟਿਸ

ਪਬਨਿਕ ਨੋਟਿਸ ਆਮ ਜਨ ਸਾਧਾਰਨ ਨੂੰ ਇਹ ਜਾਣਕਾਰੀ ਦਿਤੀ ਜਾਂਦੀ ਹੈ ਕਿ ਸੀ ਗਿਆਨ ਸਿੰਘ ਪੁੱਤਰ ਅਮਰ ਸਿੰਘ (ਬਿਨੈਕਾਰ) ਅਤੇ ਜਸਵੀਰ ਕੌਰ ਪਤਨੀ ਸੀ ਗਿਆਨ ਸਿੰਘ (ਸਿੰਪ-ਬਿਨੈਕਾਰ) (ਇਥੇ ਗਿਰਵੀਕਾਰ ਵਜੋਂ ਸੰਬੰਧਨ ਕੀਤਾ ਗਿਆ। ਜਾਣਿਦਾਦ ਜੋ ਕਿ ਗੈਰ ਮੁਸਕੀਨ ਆਬਾਦੀ ਸਥਿਤੀ ਪਿੰਡਾ ਅਤਾਪੁਰ, (ਹਦਬਸਤ ਨੇ 324), ਸਬ ਤਹਿਸੀਲ ਲਨਾਰਥਲ ਕਲਾਂ, ਤਹਿ, ਅਤੇ ਜਿਲਾ ਕਤਹਿਗੜ੍ਹ ਸਾਹਿਬ, ਪੈਰਰ ਨਿਟਰੀ ਹੈਕਾਂ-15 ਮਕਰੇ, ਜਿਸ ਦਾ ਖੇਦਰ ਨੇ 45, ਖਤੌਨੀ ਨੇ 72, ਖਸਰਾ ਨੇ 139(1-6), ਆਈਹਮ 1, ਕੁਲ ਖੇਤਰ 1ਕੋ-6 ਮਰਲੇ ਦਾ 1/2 ਹਿਸਾ ਹਕੇ-13 ਮਰਲੇ ਅਤੇ ਖੇਦਰ ਨੇ 51, ਖਤੌਨੀ ਨੇ 83, ਖਸਰਾ ਨੇ 90(2-0), ਆਈਹਮ 1, ਕੁਲ ਖੇਤਰ 2ਕੋ-0 ਮਰਲੇ ਦਾ 1/20 ਰਿਸ਼ਾ ਹਕੇ-2ਐਮ ਇਸ ਤਰਵਾ ਵੋਦੇ ਖੇਦਰ ਕੁਲ ਹੈ 13 ਮਰਲੇ ਜੋ ਜ਼ੀਮਰ ਜਸਵੀਰ ਕੌਰ ਪਤਨੀ ਗਿਆਨ ਸਿੰਘ ਦੇ ਨਾਂ ਹੋ, ਰਾਹੀਂ ਵਿਕਗੇ ਭੀਡ ਨੇ 633 ਮਿਤੀ 0-03-2020 ਅਤੇ ਰਾਹੀਂ ਇੰਤਕਾਲ ਨੇ 2075 ਅਤੇ ਸਾਲੀਆਂ ਰਿਕਾਰਡ ਸਾਲ 2019-2020 ਮੁਤਾਬਕ (ਇਥੇ ਜਾਇਦਾਦ ਕਿਹਾ ਗਿਆ) ਨੂੰ ਮੇਰੇ ਗਾਹਕ ਕੋਰਟਾ ਬਾਨਿਨੈਸੀਆਨ ਯਾਗੀ ਗਿਨੀਟਫ ਗੁੰਦਾ ਪਟਿਆਲਾ ਕੋਲ ਗਿਰਵੀ ਕਖਣ ਲਈ ਟਿਆਰ ਹਨ। ਦਸੇ ਗਿਰਵੀਕਾਰ ਸੀ ਗਿਆਨ ਸਿੰਘ ਵਾਇਨ ਸਾਲਲ (ਆਦਾ) ਜ਼ਿਸਟਡ ਵਾਚ ਖਾਦਆਨਾ ਕਲ ਗਿਰਦ ਰਖਣ ਲਈ ਡਿਆਰ ਹਨ। ਦਸੇ ਗਿਰਵੀਕਾਰ ਸ਼ੀ ਗਿਆਨ ਸਿੰਘ ਮੁਡਾਬਕ ਉਪਰੋਕਡ ਜਾਇਦਾਦ ਸਬੰਧੀ ਪਿਛਲੀ/ਪੁਰਾਣੀ ਅਸ਼ਸ਼ ਵਿਕਰੀ ਡੀਡ ਵਸੀਕਾ ਨੂੰ 286 ਮਿਡੀ 02.05.1997 ਉਸ ਵਲੋਂ ਗੁਆਚ ਗਈ ਹੈ ਅਤੇ ਇਸ ਸਬੰਧੀ ਡੀਡੀਆਰ ਰਾਹੀਂ ਗੁਆਰ ਗਰ। ਹਾਂ ਅਤੇ 12ਸ ਸਕਥਾ ਡੀਡਾਆਰ ਚਾਹਾ ਯੂ।ਨਰ ਲੜੀ ਨੇ 492331/2024 ਸਿਤੀ 18.07.2024 ਪੁਲਿਸ ਸਟੇਸ਼ਨ ਪੀਐਸਓਸੀ ਮੁਲੇਪਰ ਫਤਹਿਗੜ੍ਹ ਸਾਹਿਬ ਵਿਖੇ ਦਰਜ ਕਰਵਾ ਦਿਤੀ ਹੈ। ਸੋ ਵਿਕਰੀ ਡੀਡ ਉਪਲਬਧ ਨਹੀਂ ਹੈ ਅਤੇ 

### ਇਸ਼ਤਿਹਾਰਾਂ ਸੰਬਧੀ ਜ਼ਰੂਰੀ ਬੇਨਤੀ

ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖਬਾਰ 'ਚ ਛਪੇ ਇਸਤਿਹਾਰਾਂ (ਡਿਸਪਲੇ /ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ।ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ।ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

### ਸਨਮੁਖ ਸੀ ਰਾਹੀਟ ਤਿਵਾਰੀ, ਅਸਿਸਟੈਂਟ

ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ



ਚੈਡੀਗੜ (ਸੀਪੀਐਲ 4732) ਦੇ 9.09 ਫੀਸਦੀ ਹਿਸੇ ਦੇ ਲੀਜ ਹੋਲਡ ਹੱਕ ਸਵ. ਸੀ ਸੇਵਾ ਸਿਘ ਦੀ ਰਜਿਸਟਰਡ ਵਸੀਅਤ :

ਡ ਰਕ ਸਵਾਸ਼, ਸਵਾਸ਼ਕ ਦਾ ਗਜਸਫਰਡ ਵਸਾ: ਧਾਰ 'ਤੇ ਤਬਦੀਲ ਕਰਨ ਸਬੰਧੀ। ਮੂਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਹੈ ਕਿ ਇਸ ਦਫਤਰ ਦੇ ਰਿਕਾਰਡ ਮਤਾਬਕ ਸੀ ਸੇਵਾ ਸਿੰਘ ਵਪਾਰਕ ਐਸਸੀਓ ਨੂੰ 158 159 ਸ਼ੈਕਟਰ 34 ਸੀ. ਚੇਡੀਗੜ 9.09 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਰਾਹੀਂ ਜੀਪੀਏ/ਐਸਪੀਏ ਹਰਜੀਤ ਸਿੰਘ ਚਿੱਲੋਂ, ਬਹਾਦੁਰ ਸਿੰਘ ਹੈ ਦਸਿਆ ਹੈ ਕਿ ਸ੍ਰੀ ਸੇਵਾ ਸਿੰਘ ਦੀ ਮੌਤ ਮਿਤੀ 11/02/201

ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦੁਸਿਆ ਹੈ ਕਿ ਮਿਤਕ ਮਾਲਕ/ਲੀ

ਨੂੰ ਹੋ ਚੁੱਧ ਹੈ ਅਤੇ ਚੁੱਸ ਨੇ ਦੁਸਾਸ ਹੈ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ ਲੜੀ ਕਾਨੂੰਨੀ ਨੈਂ ਵਾਰਸਾਂ ਦੇ ਨਾਂ 1. ਜਸਵੀਰ ਸਿੰਘ ਚਿੱਲੋਂ

ਪੁੱਤਰ ਪਤਨੀ (ਮ੍ਰਿਤਕ)

ਮਨਜੀਤ ਕੌਰ ਚਿੱਲੋਂ ਸਵਰਨ ਸਿੰਘ

ਪੁੱਤਰ ਪੁੱਤਰੀ ਬਲਬੀਰ ਕੌਰ ਬਹਾਦੂਰ ਸਿੰਘ

5. ਬਹਾਦੁਰ ਸਿੰਘ ਹੁਣ, ਜਸਵੀਰ ਸਿੰਘ ਚਿੱਲੋਂ, ਹਰਜੀਤ ਸਿੰਘ ਚਿੱਲੋਂ, ਹਰਪੀਤ ਸਿੰ ਚਿੱਲੋਂ ਰਾਹੀਂ ਜੀਪੀਏ∕ਐਸਪੀਏ ਹਰਜੀਤ ਸਿਘ ਚਿੱਲੋਂ, ਬਹਾਦਰ ਸਿ

ੇ ਸਵ. ਸੀ ਸੇਵਾ ਸਿੰਘ ਦੀ ਮਲਕੀਅਤ ਵਪਾਰਕ ਐਸਸੀਓ ਨ ਸਵ. ਗ੍ਰੰਸਵਾ ਸਿੰਘ ਦੀ ਸਨਕਾਰਤ ਵਪਾਰਕ ਅਨੁਸੀਰ 158 159, ਸੈਕਟਰ 34 ਸੀ, ਚੰਡੀਗੜ੍ਹ ਦੇ 9.09 ਫੀਸਦੀ ਹਿਸ ਦੋ ਲੀਜ ਹੱਕ ਰਜਿਸਟਰਡ ਵਸੀਅਤ ਮਿਤੀ 17.02.2010 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ ਜੇਕਰ ਕਿਸੇ ਵਿਅਕਤੀ ਨੇ ਸਵਰਗਵਾਸੀ ਦੇ ਉਪਰ ਦੱਸੇ ਕਾਨੈਂਟ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉ ਅਸਟੇਟ ਅਫਸਰ, ਯੂਟੀ, ਚੇਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੱਤਕਾਟ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ -ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰ ਤੋਂ ਤਸਦੀਕ ਹਾਲਤਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕ: ਦਰਮਾਦ ਹਿਸ ਦਾ ਇਤਕਾਨ ਇਸ ਅਨੁਸਾਰ ਚੁਪਰਕ ਲਾਭਪਾਤਰੀਆਂ ਦੇ ਨਾਮ ਕਰਨ ਦਾ ਇਦਰਾਜ ਕਰ ਦਿੱਤਾ ਜਾਵੇਗ ਅਤੇ ਇਸ ਉਪਰੇਤ ਕਿਸੇ ਦਾਅਵੇਂ ਨੂੰ ਮੰਨਿਆ ਨਹੀਂ ਜਾਵੇਗਾ। ਤੁਹਾਨੂੰ ਬੋਨਤੀ ਕੀਤੀ ਜਾਂਦੀ ਹੈ ਕਿ ਜਨਤਕ ਨੋਇਸ ਦੀਆ ਕਲਿਪਿੰਗਾਂ ਦੇ ਨਾਲ ਆਈਆਈਐਵਐਲ ਹੋਮ ਨੋਨਜ ਤੋਂ ਮੁਲ ਤੁਮ ਵਿਚ ਮੋਹਰ ਨਗਾ ਕੇ ਕਲੀਅਰੈਂਸ ਸਰਟਿਵਿਕੇਟ ਪੇਸ਼ ਕਰੋ। ਸੀ ਜਾਹੀਵ ਤਿਵਾਜੀ ਅਸਿਸਟੈਂਟ ਅਸਟੇਟ ਆਫਿਸਜ ਯ ਟੀ

ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰ

## ਰੂਜ਼ੀਫਾਈਡ ਇਸ਼ਤਿਹਾਰ

### ਨਾਂ ਬਦਲੀ

🖛 ਮੈਂ, ਸਪਨਾ ਰਾਏ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਜੀਵਨਪੁਰ, ਡਾਕਖਾਨਾ ਹਵਾਸ, ਲੁਧਿਆਣਾ ਨੇ ਆਪਣਾ ਨਾਮ ਸਪਨਾ ਰਾਏ ਤੇ ਬਦਲ ਕੇ ਸੱਖਜੀਤ ਕੌਰ ਰੱਖ ਲਿਆ ਹੈ।

🖛 ਮੈਂ, ਅਮਿਤ ਬਾਵਾ ਸੈਣੀ ਪੁੱਤਰ ਜਸਵੰਤ ਰਾਏ ਬਾਵਾ ਨਿਵਾਸੀ ਵਿਲਾ ਨੰਬਰ 92, ਏ.ਟੀ.ਐੱਸ. ਗੋਲਫ ਮੇਡੇਜ਼-2, ਡੇਰਾਬੱਸੀ, ਜ਼ਿਲਾ ਐਸਏਐਸ ਨਗਰ, ਮੋਹਾਲੀ-ਪੰਜਾਬ। ਮੈਂ ਆਪਣਾ ਨਾਮ ਅਮਿਤ ਬਾਵਾ ਤੇਂ ਬਦਲ ਕੇ ਅਮਿਤ ਬਾਵਾ ਸੈਣੀ ਰੱਖ ਲਿਆ ਹੈ।

🖛 ਮੈਂ, ਮਮਤਾ ਰਾਣੀ ਪਤਨੀ ਜੈਪਾਲ, ਪਿੰਡ ਨਰੜੂ, ਡਾਕਖਾਨਾ ਕੌਲੀ, ਜ਼ਿਲ੍ਹਾ ਪਟਿਆਲਾ ਨੇ ਆਪਣਾ ਨਾਮ ਮਮਤਾ ਰਾਣੀ ਤੋਂ ਬਦਲ ਕੇ ਮਮਤਾ ਰੱਖ ਲਿਆ ਹੈ।

🖛 ਮੈਂ, ਜੀਵਨ ਮਲਹੇਤਰਾ ਪੁੱਤਰ ਸ਼ੀ ਸੋਮਨਾਥ ਮਕਾਨ ਨੰਬਰ ਬੀ 10. 396/2 ਵਿਸ਼ਵਕਰਮਾ ਮੰਦਰ ਵਾਲੀ ਗਲੀ ਵੀ ਟੀ ਸੀ ਲੁਧਿਆਣਾ ਨੇ ਆਪਣਾ ਨਾਮ ਬਦਲ ਕੇ ਜੀਵਨ ਰੱਖ ਲਿਆ ਹੈ। 🖛 ਮੈਂ, ਨਿਰਮਲ ਸਿੰਘ ਢੀਂਡਸਾ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਭੂਟਾਲ ਖੁਰਦ, ਤਹਿਸੀਲ ਮਣਕ (ਸੰਗਰਰ) ਨੇ ਆਪਣਾ ਨਾਮ ਬਦਲ ਕੇ ਨਿਰਮਲ ਸਿੰਘ ਰੱਖ ਲਿਆ ਹੈ।

🖛 ਮੈਂ. Ranina Rani ਪਤਨੀ ਪਦੀਪ ਗੋਇਲ ਵਾਸੀ ਪਿਆਰਾ ਲਾਲ ਠੇਕੇਦਾਰ ਸਟਰੀਟ, ਨੇੜੇ ਗਰਲਜ ਸਕਲ, ਮਾਨਸਾ ਜਿਲਾ ਮਾਨਸਾ ਨੇ ਆਪਣਾ ਨਾਮ ਬਦਲ ਕੇ Ranjana Goyal ਰੱਖ ਲਿਆ ਹੈ। 🖛 ਮੈਂ, ਹਰਦੀਪ ਸਿੰਘ ਸਿੱਧੂ ਪੁੱਤਰ ਰਾਮ ਸਿੰਘ

ਵਾਸੀ ਰਾਜਗੜ੍ਹ ਤਹਿ ਵਾਂ ਜ਼ਿਲ੍ਹਾ ਬਰਨਾਲਾ ਨੇ

ਆਪਣਾ ਨਾਮ ਬਦਲ ਕੇ ਹਰਦੀਪ ਸਿੰਘ ਰੱਖਿਆ ਲਿਆ ਹੈ। 🖛 ਮੈਂ, ਲਲਿਤਾ ਰਾਣੀ ਬਾਂਸਲ ਪਤਨੀ ਅਜੈ ਕੁਮਾਰ ਵਾਸੀ ਹਾਉਸ ਨੰ: 84, ਗੁਰਬਖਸ਼

ਇਨਕਲੇਵ, ਵਾਟਰ ਵਰਕਸ ਰੇਡ, ਮਾਨਸਾ ਜਿਲ੍ਹਾ ਮਾਨਸਾ ਨੇ ਆਪਣਾ ਨਾਮ ਬਦਲ ਕੇ ਲਲਿਤਾ ਰਾਣੀ ਰੱਖ ਲਿਆ ਹੈ। I. Teiinderpal Paul Singh Sandhu S/o Charaniit Singh R/O

Ward No.9 Bassi Pathana District Fatehgarh Sahib Have Changed My Name From Tejinderpal Paul Singh Sandhu To Tejinderpal Singh ◆ I, Sanjeev kumar s/o Ved Parkash R/o Preet Colony,

Mukerian distt Hoshiarpur have changed my name from Sanjeev sharma to Sanjeev kumar ਆਮ ਸੂਚਨਾ

🖛 ਮੈਂ, ਮਨਜੇਤ ਨਾਥ ਪੁੱਤਰ ਹਰਜਿੰਦਰ ਸਿੰਘ

#### ਵਾਸੀ ਪਿੰਡ ਢਾਂਗਰਾਲੀ, ਜ਼ਿਲ੍ਹਾ ਰੂਪਨਗਰ ਬਿਆਨ ਕਰਦਾ ਹਾਂਕਿ ਮੇਰੀ 8ਵੀਂ. 10ਵੀਂ ਅਤੇ 12ਵੀਂ ਦੀਆਂ ਮਾਰਕ ਸ਼ੀਟਾਂ (PSEB) ਵਿੱਚ ਮੇਰਾ ਨਾਮ ਮਨਜੇਤ ਨਾਥ ਵਜੇਂ ਦਰਜ ਹੈ। ਹੁਣ ਮੈਂ ਆਪਣਾ ਨਾਂ ਮਨਜੋਤ ਨਾਥ ਤੋਂ ਬਦਲ ਕੇ ਮਨਜੇਤ ਸਿੰਘ ਰੱਖ ਲਿਆ ਹੈ। ਕਿਰਪਾ ਕਰਕੇ ਮੇਰੇ ਸਾਰੇ ਵਿਦਿਅਕ ਸਰਟੀਫਿਕੇਟਾਂ ਵਿੱਚ ਮੇਰੇ ਨਾਮ ਮਨਜੇਤ ਸਿੰਘ ਦਰਜ ਕੀਤਾ ਜਾਵੇ।

ਰਾਏ ਵਾਸੀ ਮੀਰਪਰ ਸਬ ਤਹਿਸੀਲ ਜੀਰਕਪਰ ਜਿਲਾ ਮੇਹਾਲੀ ਆਪਣੇ ਪਤੀ ਰਾਮ ਬਿਕਸ ਨਾਲ ਆਪਣੇ ਸਬੰਧ ਖਤਮ ਕਰਦੀ ਹਾਂ। ਇਹ ਸ਼ਰਾਬ ਪੀਣ ਦਾ ਆਦੀ ਹੈ ਰੇਜ ਲੜਾਈ ਝਗੜੇ ਕਰਦਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜ਼ਿੰਮੇਵਾਰ ਹੋਵੇਗਾ।

ਮੈਂ. ਪਰਮਿਲਾ ਦੇਵੀ ਪਤਨੀ ਰਾਮ ਬਿਕਸ਼

ਬੇਦਖਲੀ ਨੋਟਿਸ ਅਸੀਂ ਅਵਤਾਰ ਸਿੰਘ ਪੱਤਰ ਪਿਆਰ ਸਿੰਘ ਵਾ ਰਮਨ ਕੌਰ ਪਤਨੀ ਅਵਤਾਰ ਸਿੰਘ

ਵਾਸੀਆਨ ਮਹੱਲਾ ਸ਼ਾਹ ਸਾਲਤਾਨ ਸੁਲਤਾਨਪੁਰ ਲੇਂਧੀ, ਤਹਿ. ਸੁਲਤਾਨਪੁਰ ਲੇਂਧੀ, (ਕਪੂਰਥਲਾ) ਬਿਆਨ ਕਰਦੇ ਹਾਂ ਕਿ ਸਾਡੇ ਵੱਲੋਂ ਗੇਂਦ ਲਈ ਲੜਕੀ ਮਨਪ੍ਰੀਤ ਕੌਰ ਜਿਸਦਾ ਅਸੀਂ ਪਾਲਣ ਪੇਸ਼ਣ ਕੀਤਾ ਸੀ ਤੇ ਪੜ੍ਹਾਈ ਲਿਖਾਈ ਕਰਾਈ, ਜੋ 13.07.2024 ਨੂੰ ਆਪਣੀ ਜਨਮ ਦੇਣ ਵਾਲੀ ਮਾਤਾ ਨਾਲ ਪਿੰਡ ਮੁਰਾਦ ਪੂਰ ਤਹਿ. ਕਪੂਰਥਲਾ ਚਲੀ ਗਈ ਹੈ ਸਾਡੀ ਦੇਹਾਂ ਦੀ ਮਰਜੀ ਤੇਂ ਬਿਨਾਂ ਤੇ ਦੱਸੇ ਬਿਨ੍ਹਾਂ ਚਲੀ ਗਈ ਹੈ। ਹਣ ਉਕਤ ਲੜਕੀ ਨਾਲ ਸਾਡਾ ਕੇਈ ਤਾਲੁਕ ਵਾਸਤ ਨਹੀ ਰਿਹਾ, ਨੂੰ ਕਹਿਣੇ ਤੇਂ ਬਾਹਰ ਹੋਣ ਕਾਰਨ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲ ਖੁੱਦ ਜਿੰਮੇਵਾਰ ਹੋਵੇਗਾ।

🖛 ਮੈਂ. ਬਲਵਿੰਦਰ ਸਿੰਘ ਪੱਤਰ ਗਰਮੇਲ ਸਿੰਘ ਪਿੰਡ ਕੇਂਟਦੁੱਨਾ ਜ਼ਿਲ੍ਹਾ ਬਰਨਾਲਾ ਹਲਫ ਨਾਲ ਬਿਆਨ ਕਰਦਾ ਹਾਂਕਿ ਮੇਰਾ ਲੜਕਾ ਜਸ਼ਨਪ੍ਰੀਤ ਸਿੰਘ ਮੇਰੇ ਕਹਿਣ ਤੋਂ ਬਾਹਰ ਹੈ ਮੈਨੂੰ ਬੁਰਾ ਭਲਾ ਬੋਲਦਾ ਹੈ । ਹੁਣ ਮੈਂ ਇਸਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਵਿੱਚੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ ਮੇਰੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

🖛 ਮੈਂ, ਸ਼ਤਰਘਣ ਪੁੱਤਰ ਸ਼੍ਰੀ ਮੰਗਲ ਦਾਸ ਵਾਸੀ # 700, ਜਰਨੈਲ ਇਨਕਲੇਵ-2 ਜ਼ੀਰਕਪੁਰ, ਜ਼ਿਲ੍ਹਾ ਮੋਹਾਲੀ ਪੰਜਾਬ ਦਾ ਰਹਿਣ ਵਾਲਾ ਹਾਂ ਮੇਰੇ ਲੜ੍ਹਕੇ ਦਾ ਨਾਮ ਰੋਹਿਤ ਬਾਵਾ ਹੈ, ਜੇ ਕਿ ਮੇਰੇ ਕਹਿਣੇ ਤੋਂ ਬਾਹਰ ਹੈ ਅਤੇ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਹੈ। ਇਸ ਲਈ ਮੈਂ ਆਪਣੇ ਲੜਕੇ ਨੂੰ ਆਪਣੀ ਸਾਰੀ ਚੱਲ- ਅਚੱਲ ਜ਼ਮੀਨ ਜਾਇਦਾਦ ਬੇਦਖਲ ਕਰਦਾਂ ਹਾਂ। ਉਸ ਨਾਲ ਕੋਈ ਲੈਣ-ਦੇਣ ਕਰੇਗਾ ਤਾਂ ਉਸਦਾ ਉਹ ਆਪ ਖੁਦ ਜੁੰਮੇਵਾਰ ਹੋਵੇਗਾ।

🖛 ਮੈਂ, ਮਲਕੀਤ ਸਿੰਘ ਪੱਤਰ ਪੇਮ ਸਿੰਘ ਅਤੇ ਸੰਤੇਸ਼ ਕੋਰ ਪਤਨੀ ਮਲਕੀਤ ਸਿੰਘ ਵਾਸੀਆਨ ਪਿੰਡ ਮੇਹੀ ਖਰਦ, ਤਹਿਸੀਲ ਰਾਜਪੂਰਾ ਜ਼ਿਲਾ ਪਟਿਆਲਾ ਨੇ ਆਪਣੀ ਲੜਕੀ ਸੁਖਵਿੰਦਰ ਕੌਰ (ਸ਼ਾਦੀਸ਼ੁਦਾ ਹੈ) ਨੂੰ ਕਹਿਣੇ ਤੇਂ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੇ ਬੇਦਖਲ ਕਰ ਦਿੱਤਾ ਹੈ ਇਸ ਨਾਲ ਲੈਣ ਦੇਣ ਕਰਨ ਵਾਲਾ ਖਦ ਜ਼ਿੰਮੇਵਾਰ ਹੋਵੇਗਾ 🖛 ਮੈਂ, ਬਿਮਲਾ ਦੇਵੀ ਪਤਨੀ ਸੁਖਵਿੰਦਰ ਸਿੰਘ

ਵਾਸੀ #196 ਗਾਰਡਨ ਕਲੇਂਨੀ ਰੇਪੜ ਤਹਿਸੀਲ ਵਾ ਜਿਲਾ ਰੂਪਨਗਰ ਨੇ ਆਪਣੇ ਲੜਕੇ ਰਵੀ ਕੁਮਾਰ ਤੇ ਨੂੰਹ ਹਰਦੀਪ ਕੌਰ ਨੂੰ ਕਹਿਣੇ ਤੇਂ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੇ ਬੇਦਖਲ ਕਰ ਦਿੱਤਾ ਹੈ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ 🖛 ਮੈਂ, ਬਰਜਿੰਦਰ ਸਿੰਘ ਪੁੱਤਰ ਲੇਟ ਨਰਿੰਦਰ ਸਿੰਘ ਵਾਸੀ ਮਕਾਨ ਨੰ.1645, ਫੇਜ 10.

ਐਸ.ਏ.ਐਸ ਨਗਰ ਮੇਹਾਲੀ ਨੇ ਆਪਣੀ ਪਤਨੀ ਹਰਪ੍ਰੀਤ ਕੌਰ ਤੇ ਪੁੱਤਰ ਇੱਕਜੇਤ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੇ ਬੇਦਖਲ ਕਰ ਦਿੱਤਾ ਹੈ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

### ਮੌਂਟੀ ਕਾਰਲੋ ਫੈਸ਼ਨਜ਼ ਲਿਮਟਿਡ (비ਆਈਐਨ: L51494PB2008PLC032059)

ਰਜਿਸਟਰਡ ਦਫ਼ਤਰ: ਬੀ-xxix-106, ਜੀਟੀ ਰੋਡ, ਸ਼ੇਰਪੁਰ, ਲੁਧਿਆਣਾ-141003, ਫ਼ੋਨ: 91-161-5048610-20-30-40, ਫੈਕਸ: 91-161-5048650 हैश्वमारीटः www.montecarlocorporate.com ਈਮੇਲ : investor@montecarlocorporate.com

ਸ਼ੇਅਰਧਾਰਕਾਂ ਨੂੰ ਨੋਟਿਸ ਕੰਪਨੀ ਦੇ ਇਕਇਟੀ ਸੇਅਰਾਂ ਦੀ ਨਿਵੇਂਸ਼ਕ ਸਿੱਖਿਆ ਅਤੇ ਸਰੱਖਿਆ ਫੈਂਡ (ਆਈ.ਈ.ਪੀ.ਐੱਫ.) ਵਿਖੇ ਤਬਦੀਲੀ

ਕੰਪਨੀਜ ਐਕਟ 2013 ਦੇ ਸੈਕਸਨ 124(6)ਅਤੇ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੈਂਡ ਅਥਾਰਟੀ (ਅਕਾਊਂਟਿੋਗ, ਆਡਿਟ, ਟ੍ਰਾਂਸਫਰ ਅਤੇ ਰਿਫੈਡ) ਨਿਯਮ, 2016 ਜਿਸ ਨੂੰ ਕਾਰਪੋਰੇਟ ਮਾਮਲੇ ਮੰਤਰਾਲੇ ਦੁਆਰਾ ਸਮੇਂ ਸਮੇਂ 'ਤੇ ਜਾਰੀ ਸਰਕੁਲਰਾਂ ਅਤੇ ਸੋਧਾਂ ਨਾਲ ਪੜਿਆ ਜਾਵੇ ਦੀ ਪਾਲਣਾ ਕਰਦੇ ਹੋਏ (ਇਕਨੀਆਂ 'ਆਈਈਪੀਐਫ ਨਿਯਮ' ਕਿਹਾ ਗਿਆ) ਇਹ ਨੋਟਿਸ ਪਕਾਸਤ ਕੀਤਾ ਜਾਂਦਾ ਹੈ। ਆਈਈਪੀਐੱਫ ਨਿਯਮਾਂ ਵਿੱਚ ਨਿਰਧਾਰਤ ਵੱਖ-ਵੱਖ ਲੋੜਾਂ ਦੀ ਪਾਲਣਾ ਕਰਦੇ ਹੋਏ,ਕੈਪਨੀ

ਨੇ ਪਹਿਲਾਂ ਹੀ ਸਬੰਧਤ ਸੇਅਰਧਾਰਕਾਂ ਨੂੰ ਵਿਅਕਤੀਗਤ ਤੌਰ 'ਤੇ ਸੰਚਾਰ ਭੇਜ ਦਿੱਤਾ ਹੈ ਜਿਨ ਦੇ ਸੇਅਰ\_ਆਈਈਪੀਐਫ ਅਥਾਰਟੀ ਦੇ ਡੀਮੈਟ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾਣ ਯੋਗ ਹਨ ਨੂੰ ਆਈਈਪੀਐਫ ਨਿਯਮਾਂ ਤਹਿਤ 30 ਸਤੰਬਰ. 2024 ਤੱਕ ਆਪਣੇ ਲਾਵਾਰਿਸ ਲਾਭਅੰਸ ਦਾ ਦਾਅਵਾ ਕਰਨ ਤਾਂ ਜੋ ਆਈਈਪੀਐਫ ਅਥਾਰਟੀ ਦੇ ਡੀਮੈਟ ਖਾਤੇ ਵਿਖੇ ਸ਼ੇਅਰਾਂ ਦੀ ਤਬਦੀਲੀ ਤੋਂ ਬਚਿਆ ਜਾ ਸਕੇ। ਕੰਪਨੀ ਨੇ ਅਜਿਹੇ ਸ਼ੇਅਰਧਾਰਕਾਂ ਅਤੇ ਆਈਈਪੀਐਫ ਅਥਾਰਟੀ ਵਿਖੇ ਤਬਦੀਲ ਹੋਣ ਵਾਲੇ

ਪਸਤਾਵਿਤ ਸ਼ੇਅਰਾਂ ਅਤੇ ਲਾਵਾਰਿਸ ਲਾਂਭਾਅੰਸ਼ ਦਾ ਵੇਰਵਾ ਆਪਣੀ ਵੈਬਸਾਈਟ ww.montecarlocorporate.com ਅਪਲੌਡ ਕੀਤਾ ਹੈ। ਸੇਅਰਧਾਰਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲਾਵਾਰਿਸ ਲਾਭਅੰਸ ਦੇ ਵੇਰਵਿਆਂ ਅਤੇ ਆਈਈਪੀਐਫ ਅਥਾਰਟੀ ਵਿਖੇ ਤਬਦੀਲ ਕੀਤੇ ਜਾਣ ਵਾਲੇ ਸੇਅਰਾਂ ਦੀ ਪੁਸਟੀ ਕਰਨ। ਸੇਅਰਧਾਰਕਾਂ ਨੂੰ 30 ਸਤੰਬਰ, 2024 ਤੱਕ ਅਜਿਹੇ ਲਾਭਅੰਸ ਦਾ ਦਾਅਵਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਜੇਕਰ ਸੇਅਰਧਾਰਕ 30 ਸਤੰਬਰ, 2024 ਤੱਕ ਗੈਰ ਨਕਦੀ ਲਾਭਐਸ ਦਾ ਦਾਅਵਾ ਕਰਨ ਵਿੱਚ ਅਸਮਰੱਥ ਹੈਦਾ ਹੈ, ਤਾਂ ਕੈਪਨੀ ਆਈਈਪੀਐਫ ਨਿਯਮਾਂ ਵਿੱਚ ਨਿਰਧਾਰਤ ਲੋੜਾਂ ਦੀ ਪਾਲਣਾ ਕਰਨ ਦੇ ਮੱਦੇਨਜਰ ਆਈਈਪੀਐਫ ਅਥਾਰਟੀ ਵਿਖੇ ਸੇਅਰਾਂ ਦੀ ਤਬਦੀਲੀ ਲਈ ਆਈਈਪੀਐਫ ਨਿਯਮਾਂ ਤਹਿਤ ਲੌੜੀਂਦੀ ਕਾਰਵਾਈ ਸ਼ੁਰੂ ਕਰੇਗੀ।

ਸਬੰਧਤ ਸ਼ੇਅਰਧਾਰਕ ਜਿਨਾ ਕੋਲ ਸ਼ੇਔਰ ਭੌਤਿਕ ਰੂਪ ਵਿਚ ਹਨ ਅਤੇ ਉਨਾਂ ਦੇ ਸ਼ੇਅਰ ਆਈਈਪੀਐਫ ਵਿਖੇ ਤਬਦੀਲ ਹੋਣੇ ਹਨ ਕ੍ਰਿਪਾ ਨੋਟੋ ਕਰਨ ਕਿ ਆਈਈਪੀਐਫ ਦੇ ਨਿਯਮਾ ਮੁਤਾਬਕ ਕੁੰਪਨੀ ਉਨਾਂ ਦੇ ਅਸਲ ਸ਼ੇਅਰ ਸਰਟਿੰਫਿਕੇਟਾਂ ਦੀ ਜਗ੍ਹਾ ਨਵੇਂ ਸ਼ੇਅਰ ਸਰਟਿਫਿਕੇਟ ਜਾਰੀ ਕਰ ਰਹੀ ਹੈ ਤਾਂ ਜੋ ਇਹ ਸ਼ੇਅਰ ਆਈਈਪੀਐਫ ਦੀ ਅਥਾਰਟੀ ਨੂੰ ਤਬਦੀਲ ਕੀਤੇ ਜਾ ਸਕਣ ਅਤੇ ਇਸ ਉਪਰੰਤ ਅਸਲ ਸ਼ੇਅਰ ਸਰਟਿਫਿਕੇਟ ਜੋ ਉਨਾਂ ਦੇ ਨਾਂ 'ਤੇ ਰਜਿਸਟਰ ਹਨ ਖਾਰਜ ਹੋ ਜਾਣਗੇ ਅਤੇ ਨਾਨ-ਨੈਗੋਸ਼ਿਅਬਲ ਸਮਝੇ ਜਾਣਗੇ। ਕੈਪਨੀ ਦੁਆਰਾ ਆਪਣੀ ਵੈਬਸਾਈਟ 'ਤੇ ਅਪਲੋਡ ਕੀਤੇ ਗਏ ਵੇਰਵੇ ਨੂੰ ਸ਼ੇਅਰਾਂ ਦੀ ਆਈਈਪੀਐਫ ਵਿਖੇ ਤਬਦੀਲੀ ਲਈ ਕੈਪਨੀ ਦੁਆਰਾ ਜਾਰੀ ਹੋਣ ਵਾਲੇ ਨਵੇਂ ਸ਼ੇਅਰ ਸਰਟਿਫਿਕੇਟਾਂ ਸਬੰਧੀ ਨੋਟਿਸ ਸਮਝਿਆ ਜਾਵੇ। -ਆਈਈਪੀਐਫ ਨਿਯਮਾਂ ਤਹਿਤ ਆਈਈਪੀਐਫ ਵਿਖੇ ਤਬਦੀਲ ਕੀਤੇ ਗਏ ਲਾਵਾਰਸ ਲਾਭਾਂਸ਼ ਅਤੇ ਸ਼ੇਅਰਾਂ ਸਬੰਧੀ ਕੰਪਨੀ 'ਤੇ ਕੋਈ ਦਾਅਵਾ ਨਹੀਂ ਬਣਦਾ।ਸੇਅਰਧਾਰਕ ਆਈਪੀਐਫ ਅਥਾਰਟੀ ਨੂੰ ਔਨਲਾਈਨ ਅਰਜੀ ਦੇ ਕੇ ਆਈਈਪੀਐਫ ਅਥਾਰਟੀ ਵਿਖੇ ਤਬਦੀਲ ਕੀਤੇ ਗਏ ਲਾਵਾਰਸ ਲਾਭਅੰਸ ਅਤੇ ਸੇਅਰਾਂ ਦਾ ਦਾਅਵਾ ਕਰ ਸਕਦੇ ਹਨ. ਜਿਸ ਦੇ ਵੇਰਵੇ ਵੈਬਸਾਈਟ www.iepf.gov.in 'ਤੇ ਉਪਲਬਧ ਹਨ।

ਕਿਸੇ ਵੀ ਸੌਵਾਲ/ਸਪਸਟੀਕਰਨ ਲਈ ਸੇਅਰਧਾਰਕ ਕੈਪਨੀ ਦੇ ਰਜਿਸਟਰਾਰ ਅਤੇ ਟ੍ਰਾਂਸਫਰ ਏਜੰਟ ਨਾਲ ਸੰਪਰਕ ਕਰ ਸਕਦੇ ਹਨ: ਮੈਸ. ਲਿੰਕ ਇੰਟਾਈਮ ਇੰਡੀਆ ਪ੍ਰਾਈਵੇਟ ਲਿਮ., ਨੋਬਲ ਹਾਈਟਸ. ਪਹਿਲੀ ਮੰਜਿਲ, ਪਲਾਟ ਐਨਐਚ 2, ਸੀ -1 ਬਲਾਕ ਐਲਐਸਸੀ, ਨੇੜੇ ਸਾਵਿਤਰੀ ਮਾਰਕੀਟ. ਜਨਕਪੁਰੀ, ਨਵੀਂ ਦਿੱਲੀ-110058, ਟੈਲੀਫੋਨ ਨੰ: 011-41410592, ਈ-ਮੇਲ: iepf.shares@linkintime.co.in --ਲਈ ਮੌਂਟੀ ਕਾਰਲੋਂ ਫੈਸ਼ਨਜ਼ ਲਿਮਟਿਡ

(ਅੰਕਰ ਗੌਬਾ ਕੰਪਨੀ ਸਕੱਤਰ ਅਤੇ ਪਾਲਣਾ ਅਧਿਕਾਰੀ

ਸੈਂਟਰਲ ਬੈਂਕ ਆਫ਼ ਇੰਡੀਆ Central Bank of India

ਸੈਂਟਰਲ ਬੈਂਕ ਆਫ਼ ਇੰਡੀਆ ਖੇਤਰੀ ਦਫ਼ਤਰ: ਐਸਸੀਓ 30-31, ਗੁਰੂ ਰਾਮਦਾਸ ਡਿਵਾਈਨ ਟਾਵਰ, ਤੀਜੀ ਮੰਜਿਲ, ਪੁੱਡਾ ਕੰਪਲੈਕਸ, ਜਲੰਧਰ-144001 (ਪੰਜਾਬ)

ਦੀ ਮਿਤੀ

ਜਾਇਦਾਦ ਦੇ ਸਾਰੇ ਅਤੇ ਅਹਿਮ <mark>24.06.2024|30.03.2024|</mark>Rs. 20,26,687/

ਮਿਤੀ

### ਸਰਫੇਸੀ ਐਕਟ 2002 ਤਹਿਤ ਡਿਮਾਂਡ ਨੋਟਿਸ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਹੇਠ ਦਰਸਾਏ ਕਰਜ਼ਦਾਰ ਬੈਂਕ ਵੱਲੋਂ ਲਈ ਗਈ ਕਰਜ਼ੇ ਦੇ ਮੁਲ ਅਤੇ ਬਿਆਜ ਦੀ ਮੜ ਅਦਾਇਗੀ ਵਿੱਚ

ਸਥਾਨ : ਲਧਿਆਣਾ

ਮਿਤੀ : 18.07.2024

ਦੋਸ਼ੀ ਪਾਏ ਗਏ ਹਨ ਅਤੇ ਇਹ ਸਹੂਲਤ ਹੁਣ ਐਨਪੀਏ ਹੋ ਗਈ ਹੈ। ਸਕਿਊਰਿਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਉਰਿਟੀ ਇੰਟਰਸਟ ਐਕਟ 2002 ਦੇ ਸੈਕਸ਼ਨ 13(2) ਤਹਿਤ ਬੈਂਕ ਦੇ ਅਧਿਕਾਰਤ ਅਫ਼ਸਰ ਦੁਆਰਾ ਇਨ੍ਹਾਂ ਕਰਜ਼ਦਾਰਾਂ ਅਤੇ ਗਰੈਟਰਾਂ ਨੂੰ ਉਨ੍ਹਾਂ ਦੇ ਜਾਣੂ ਪਤਿਆਂ 'ਤੇ ਨੋਟਿਸ ਭੇਜਿਆ ਗਿਆ ਸੀ। ਇਹ ਨੋਟਿਸ ਉਨ੍ਹਾਂ ਵਿਚੋਂ ਕੁਝ ਨੂੰ ਬਿਨਾਂ ਮਿਲੇ ਹੀ ਵਾਪਸ ਆ ਗਿਆ ਹੈ ਅਤੇ ਹੋਰਾਂ ਦੁਆਰਾ ਇਹ ਨੋਟਿਸ ਪ੍ਰਾਪਤ ਨਹੀਂ ਕੀਤਾ ਗਿਆ। ਸੋ ਇਸ ਜਨਤਕ ਨੋਟਿਸ ਰਾਹੀਂ ਕਰਜ਼ੁਦਾਰਾਂ/ਗਰੰਟਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਡਿਮਾਂਡ ਨੋਟਿਸ ਡਿਮਾਂਡ ਨੋਟਿਸ ਐਨਪੀਏ ਦੀ ਜਾਇਦਾਦ ਦਾ ਵੇਰਵਾ

ਬ੍ਰਾਂਚ/ਕਰਜ਼ਦਾਰਾਂ/ਗਰੰਟਰਾਂ ਦਾ ਨਾਂ

1. ਸ਼ੀ ਨਵੀਨ ਕੁਮਾਰ (ਕਰਜਦਾਰ) ਪੁੱਤਰ ਸ਼ੀ

ਸੇਹਨ ਲਾਲ, ਮਕਾਨ ਨੂੰ 386, ਮਲਵਲ ਰੇਡ, ਬਾਲਕੀ ਵਾਲਾ ਖੁਹ, ਫਿਰੇਜਪੁਰ 152002,

2. ਸੀ ਨਵੀਨ ਕਮਾਰ (ਕਰਜਦਾਰ) ਪੱਤਰ ਸੋਹਨ ਲਾਲ, ਪਲਾਟ ਨੂੰ 24ਡੀ. ਪਿੰਡ ਢਕੇਹਾ, ਬਾਬਾ ਬੁੱਢਾ ਜੀ ਇਨਕਲੇਵ, ਤਹਿ. ਅਤੇ ਜ਼ਿਲਾ ਜਲੰਧਰ 144001, 3. ਸੀ ਨਵੀਨ ਕਮਾਰ (ਕਰਜਦਾਰ) ਪੱਤਰ ਸੀ ਸੋਹਨ ਲਾਲ, ਮਕਾਨ ਨੂੰ 276/0, ਅਵਤਾਰ ਨਗਰ, ਤਹਿ. ਅਤੇ ਜਿਲਾ ਜਲੰਧਰ 144001, 1. ਸ੍ਰੀ ਸੇਹਨ ਲਾਲ (ਸਹਿ-ਕਰਜਦਾਰ) ਪੁੱਤਰ ਮਹਾਬੀਰ ਪ੍ਰਸਾਦ, ਮਕਾਨ ਨੂੰ 386, ਮਲਵਲ ਰੇਡ ਬਾਲਕੀ ਵਾਲਾ ਖੂਹ, ਫਿਰੋਜਪੁਰ 152002, 2. ਸ੍ਰੀ ਸੌਹਨ ਲਾਲ (ਸਹਿ–ਕਰਜਦਾਰ) ਪੁੱਤਰ ਮਹਾਬੀਰ ਪ੍ਸਾਦ, ਪਲਾਦ ਨੇ 24ਡੀ, ਪਿੱਡ ਢਕੇਹਾ, ਬਾਬਾ ਬੁੱਢਾ ਜੀ ਇਨਕਲੇਵ, ਤਹਿ. ਅਤੇ ਜਿ਼ਲਾ ਜੁਲ੍ਹਾਰ 144001, 3. ਸ੍ਰੀ ਸੌਹਨ ਲਾਲ (ਸਹਿ–ਕਰਜਦਾਰ) ਪੁੱਤਰ ਮਹਾਬੀਰ

ਹਿਸੀਆਂ ਵਿਚੋਂ ਜੋ ਕਿ ਰਿਹਾਇਸੀ ਜਾਇਦਾਦ ਮਿਣਤੀ 10 ਮਰਲੇ (1 ਮਰਲੇ 207 ਵਰਗ ਫੁਟ) ਸਥਿਤੀ ਪਲਾਟ ਨੂੰ 24ਡੀ, (ਬਾਬਾ ਬੁੱਢਾ ਜੀ ਇਨਕਲੇਵ), ਪਿੰਡ ਢਕੌਹਾ, ਤਹਿ ਅਤੇ ਜਿਲਾ ਜਲੰਧਰ ਸ੍ਰੀ ਮਨਦੀਪ ਕੁਮਾਰ ਪੁੱਤਰ ਸ੍ਰੀ ਚਮਨ ਲਾਲ ਦੇ ਨਾਂ ਸਬ ਰਜਿਸਟਰਾਰ ਜਲੰਧਰ ਵਿਖੇ ਰਜਿ. ਰਾਹੀਂ ਵਿਕਰੀ ਡੀਡ ਨੂੰ 5026 ਮਿਤੀ 25.07.2016 ਚਾਰਦੀਵਾਰੀ ਹੇਠ ਮੁਤਾਬਕ : ਪੂਰਬ : ਰੋਡ, ਪਛਮ : ਸਤਵਿੰਦਰ ਕੋਰ ਦਾ ਮਕਾਨ ਅਤੇ ਹੋਰ ਪਲਾਟ, ਉਤਰ : ਪਲਾਟ ਨੂੰ 24ਡੀ ਦਾ ਬਾਕੀ ਹਿੱਸਾ, ਦਖਣ : ਰਣਜੀਤ ਸਿੰਘ ਅਤੇ ਪਲਾਟ ਨੂੰ 24ਸੀ

ਹਜਾਰ ਛੇ ਸੌ ਸਤਾਸੀ) ਮਿਤੀ 24.06.2024 ਤੱਕ ਬਕਾਇਆ

ਮੁਤਾਬਕ ਰਕਮ

(ਵੀਹ ਲੱਖ ਛਬੀ

ਪ੍ਸਾਦ, ਮਕਾਨ ਨੂੰ 276/0, ਅਵਤਾਰ ਨਗਰ, ਤਹਿ. ਅਤੇ ਜਿਲਾ ਜਲੰਧਰ 144001 ਉਪਰੋਕਤ ਕਰਜਦਾਰਾ/ਗਰੰਟਰਾ ਨੂੰ ਇਹ ਸਲਾਹ ਦਿਤੀ ਜਾਦੀ ਹੈ ਕਿ ਨੌਟਿਸ ਵਿਚ ਦਰਸਾਈ ਰਕਮ ਇਸ ਨੌਟਿਸ ਦੇ ਪਕਾਸ਼ਨ ਦੀ

ਮਿਤੀ ਤੋਂ 60 ਦਿਨਾ ਦੇ ਅੰਦਰ ਅਦਾ ਕਰਨ ਨਹੀਂ ਤਾਂ 60 ਦਿਨਾਂ ਦੀ ਮਿਆਦ ਖਤਮ ਹੋਣ ਉਪਰੰਤ ਸਕਿਊਰਿਟਾਈਜੇਸ਼ਨ ਆਫ ਫਾਇਨੈਸੀਅਲ ਅਸਟੇਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 ਦੀਆਂ ਤਜਵੀਜਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਕਰਜਦਾਰਾਂ/ਗਰੰਟਰਾਂ ਨੂੰ ਇਹ ਵੀ ਸਲਾਹ ਦਿਤੀ ਜਾਂਦੀ ਹੈ ਕਿ ਸਬੰਧਤ ਬ੍ਰਾਂਚ ਤੋਂ ਨੋਟਿਸ ਦੀ ਕਾਪੀ ਪ੍ਰਾਪਤ ਕਰ ਲੈਣ। ਲਈ ਫੈੜਰਲ ਬੈਂਕ ਲਿਮਟਿੜ, ਐੱਸਸੀਏਟ ਵਾਈਸ ਪੈਜੀਡੈਂਟ ਮਿਤੀ : 19.07.2024 ਅਧਿਕਾਰਤ ਅਫਸਰ (ਸਰਫੇਸੀ ਐਕਟ ਅਧੀਨ ਅਧਿਕਾਰਤ ਅਧਿਕਾਰੀ) ਸੈਂਟਰਲ ਬੈਂਕ ਆਫ਼ ਇੰਡੀਆ मधार : सरुपत

the property owner and the same has been lost. If anybod by the property owner and the same has been lost, if anybody has any objection regarding the mortgaging of the same, may respond within Fourteen days, to the undersigned. After the expiry of the stipulated period of Fourteen days, no claim whatsoever shall be entertained. The detail of the property is as under: Detail of property-Property measuring 47 Sq. Yds. MC No. 1235-B as per Assessment Register No. 84, Age No. 103, Serial No. 302, as per year 2008-09, Sihaated at Amrik Singh Road Bathinda, Patti Mehna Phisl & District Bathinda standing in the name of Hatbans Jindal son of Babu Ram son of Bheem Raj AND Durgesh Jindal son of Babu Ram son of Bheem Raj Ram son of Bheem Raj Kuldeep Singla, advocate, Chamber No.646 Lawyer Chamber, District Courts, Bathindam.No PUBLIC NOTICE

It is brought to the Notice of the Public at large that sale deed No.6568 dated 02.12.2002 executed by Tejinder Singh son of Bashess Singhs on of Dasonda Singh in favour of Ashok Kumar son of Veer Bhan son of Nebha Ram, Manju Rani wife of Ashok Kumar son of Veer Bhan not Neeha Ram, Manju Rani wife of Ashok Kumar son of Veer Bhan not Neeha Ram, wife of Des Raj son of Veer Bhan in equal share in favour of Rohit Kumar son of Surinder Kumar son of Basart Lal in original of are missinghost from the property owner, it is informed by the party, the same has not been used for other purposes by the property owner and the same has been lost. If anybody has any objection regarding the mortgaging of the same, may respond within Fourteen days, to dishim whatsoever shall be enterlained. The detail of the property is as under:Detail of property-Property Messuring of Bigha 4th Biswa ie. 2253 fd s. ie. 44/75 share of land measuring 3 Bigha 15 Biswa, Comprised in Khasra No.4810/13 minj0-13, 121, 4611 min (1-1), Khata No.454/3669 and Comprised in Khasra No.4610/1/2 minj0-13, 121, 4611 min (1-1), Khata No.454/3669 and Comprised in Khasra No.4610/1/2 minj0-13, 121, 4611 min (1-1), Khata No.454/3669 and Sambandhe for the year 2007-08 (Khata No.454/3669 as Jamabandhe for the year 2007-09 (Khata No.454/3669 as Jamabandhe for the ye PUBLIC NOTICE

### PUBLIC NOTICE

PUBLIC NOTICE

It is brought to the Notice of the Public at large that sale deed No.3535 dated 13.07.2006 executed by Jagdev Singh son of Sajan Singh son of Kaku Singh in favour of Manoj Kumar son of Tarsem Lal son of Mohan Lal And Mahinder Singh son of Amar Singh son of Guditl Singh in equal share AND sale deed No.1989 dated 22.02.2005 exected by Jagdev Singh son of Sajan Singh son of Kaku Singh in tavour of Rohit Kumar son of Surinder Kumar son of Basant Lal in original of are missinghost from the property owner. It is iginal of are missing/lost from the property owner, It i formed by the party, the same has not been used for othe rposes by the property owner and the same has been los anybody has any objection regarding the mortgaging of the me, may respond within Fourteen days, to the undersigned fter the expiry of the stipulated period of Fourteen days claim whatsoever shall be entertained. The detail of th no claim whatsoever shall be entertained. The detail of the property is as under: Detail of property. Property Measuring 2 Kanal 5 Maria, Comprised in Khasra No.991/21 min (2-5), Khafa No.243/892 as per Jamabandies for the year 2025-6 (Khata No.389/998, as Jamabandies for the year 2025-021), Situated within the revenue limits of Jassi Poo Wali Bathinda, Tehsil & District Bathinda standing in the name of Marisha wite of Duggsh Kumar Indid son of Babu Ram And Surita wife of Jagiwan Jindal son of Babu Ram in equal share. KULDEEP SINGIA, ADVOCATE, CHAMBER NO.494, LAWS

### ਮੈਂ ਕਾਂਤਾ ਰਾਣੀ ਪਤਨੀ ਰਾਮ ਕਮਾਰ ਵਲੋਂ ਸਚਿਤ ਕੀਤਾ ਜਾਂਦਾ ਹੈ ਕਿ ਮੇਰੀ ਅਸਲ ਵਿਕਰੀ ਡੀਡ

HAMBER, DISTRICT COURTS, BATHINDAM NO. 9356445777

ਨੰ-2447 DT-27-11-2009 ਜੇ ਕੀ ਕਲਵੰਤ ਸਿੰਘ ਪੁੱਤਰ ਨਾਨਕ ਸਿੰਘ ਦੇ ਨਾਮ ਤੇ ਸੀ, ਕਿਤੇ ਗੁੰਮ ਹੋ ਗਈ ਹੈ, ਜੇ ਕੀ 5 ਮਰਲੇ ਵਾਕਿਆ ਰਕਬਾ ਆਸਾ ਰਾਮ ਮੁਹੱਲਾ, ਮਲੇਟ ਹੈ। ਇਸ ਸੰਬੰਧਿਤ ਮੇਰੇ ਵਲੋਂ ਡੀਡੀਆਰ ਵੀ ਦਰਜ ਕਰਵ ਦਿਤੀ ਗਈ ਹੈ ਜਿਸ ਦਾ ਡੀਡੀਆਰ ਨੰਬਰ-491219/2024 ਡੀਟੀ-15-07-2024। ਇਹੁ ਜਾਇਦਾਦ ਪਿਰਾਮਲ ਕੈਪੀਟਲ ਐਂਡ ਹਾਊਸਿੰਗ ਫਾਈਨਾਂਸ ਲਿਮਟਿਡ ਨੂੰ ਮੇਰਟਗੇਜ ਹੋ ਰਹੀਂ ਹੈ, ਜੇਕਰ ਕਿਸੇ ਨੂੰ ਇਸ ਬਾਰੇ ਕੋਈ ਇਤਰਾਜ਼ੰਹੈ ਤਾਂ ਉਹ ਸੁਭਾਸ਼ ਚੰਦਰ ਭਾਟੀਆ ਐਡਵੇਕੇਟ, ਮਕਤਸਰ ਮੇਬ- 98550-63435 ਨੂੰ 14 ਦਿੰਨਾਂ ਦੇ ਅੰਦਰ-ਅੰਦਰ ਇਤਰਾਜ਼ ਦੇ ਸਕਦਾ ਹੈ. ਇਸ ਤੋਂ ਬਾਅਦ ਕਿਸੇ ਵੀ ਇਤਰਾਜ਼ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।







ਪਲਾਟ ਨੰ ਸੈਕਟਰ-61 ਐਸ.ਏ.ਐਸ

ਮਿਲਖ ਅਫਸਰ (ਹ)

ਕਮ ਨਾਇਬ ਤਹਿਸੀਲਦਾਰ ਨੂਰਪੂਰਬੇਦੀ। ਫ਼ਸ਼ਾ∶ ਮਾਲ ਰਿਕਾਰਡ ਵਿਚ ਨਾਮ ਦੀ ਦਰੁਸਤੀ ਕਰਨ ਸਬੰਧੀ ∕ਵੱਲੋਂ ਮਨਜੀਤ ਕੌਰ ਪਤਨੀ ਛੋਟੂ ਰਾਮ ਵਾਸੀ ਪਿੰਡ ਓਜੜੀ ਤਹਿਸੀਲ ਸੀ ਅਨੁਦਪਰ ਸਾਹਿਬ ਜਿਲਾ ਰਪਨਗਰ।

ਥਾ ਅਦਾਲਤ ਸ਼੍ਰੀ ਅਮਿਤ ਕੁਮਾਰ, ਸਹਾਇਕ ਕੁਲੈਕਟਰ ਦਰਜਾ ਪਹਿਲਾ ਕਮ ਨਾਇਥ ਤੁਹਿਸੀਲਦਾਰ ਧਨੁੱਲਾ। ਗੁਰਵਿੰਦਰ ਸਿੰਘ ਪੁੱਤਰ ਜੀਤ ਸਿੰਘ ਪੁੱਤਰ ਜੀਤ ਸਿੰਘ ਸੀ ਗੁਰਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪੀਲੀਭੀਤ ਵੱਲੋਂ

ਇਹ ਨੌਟਿਸ ਰਾਹੀਂ ਹਰ ਆਮ ਅਤੇ ਖਾਸ ਨੂੰ ਸਚਿਤ ਕੀਤਾ ਜਾਂਦ





ਸਿੰਘ ਦੇ ਨਾਂਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਮਕਾਨ ਨੂੰ 1357, ਸੈਕਟਰ 15-ਬੀ, ਚੰਡੀਗੜ ਜਿਸ ਦਾ ਫਾਈਲ ਨੂੰ ਆਰਪੀਐਲ-17435 ਹੈ, ਦਾ 50 ਫੀਸਦੀ ਹਿੱਸਾ ਸਵ. ਸੀ ਰਾਵੇਲ ਸਿੰਘ ਦ<sup>ੰ</sup> ਨਾਂਹੈ। 1. ਸੀਮਤੀ ਜਤਿੰਦਰ ਕੌਰ ਪਤਨੀ ਸਵ. ਸੀ ਜੇਗਿੰਦਰ ਪਾਲ ਸਿੰਘ, 2. ਸੀ ਜਸਦੀਪ ਸਿੰਘ ਪੁੱਤਰ ਸਵ. ਸ਼ੀ ਜੇਗਿੰਦਰ ਪਾਲ ਸਿੰਘ, 3 ਸੇਨੀਆ ਸਿੰਘ ਪੁੱਤਰੀ ਸ਼ੀ ਜੇਗਿੰਦਰ ਪਾਲ ਸਿੰਘ ਨੇ ਦਸਿਆ ਹੈ ਕਿ ਸਵ. ਸੀ ਰਾਵੇਲ ਸਿੰਘ ਜੇ ਉਪਰੋਕਤ ਜਾਇਦਾਦ/ਮਕਾਨ ਦੇ 100 ਫੀਸਦੀ ਹਿਸੇ ਦੇ ਮਾਲਕ ਸਨ, ਨੇ ਰਜਿਸਟਰਡ ਵਸੀਅਤ

1		3.1 44 410 417			
	ਕਾਨੂੰਨੀ ਵਾਰਸਾਂ ਦੇ	ਮ੍ਰਿਤਕ ਨਾਲ			
	ਨਾਂ	ਰਿਸ਼ਤਾ			
	ਗੁਰਚਰਨ ਕੌਰ	ਪਤਨੀ ਮ੍ਰਿਤਕ ਮਿਤੀ			
		03.01.2015			
	ਨਰਿੰਦਰ ਪਾਲ ਸਿੰਘ	ਪੁੱਤਰ			
	ਜਸਬੀਰ ਕੌਰ	ਪੁੱਤਰੀ			
	ਮਨਜੀਤ ਕੌਰ	ਪੁੱਤਰੀ			
	ਜਸਵਿੰਦਰ ਕੌਰ	ਪੁੱਤਰੀ ਮ੍ਰਿਤਕ ਮਿਤੀ			
		30.04.1988			
ł	ਸਿਵਿੰਦਰ ਕੌਰ ਦੇ ਕਾਨੂੰਨੀ ਵਾਰਸ				

ਅਤੇ

ਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਸੈਕਟਰ 17 ਜੇਕਰ ਕਿਸੇ ਵਿਅਕਤੀ ਨੂੰ ਉਪਰੇਕਤ ਜਾਇਦਾਦ ਦਾ ਇਤਕ

ਤੁਹਾਨੂੰ ਇਤਕਾਲ ਤੇਂ ਬਾਅਦ ਤਿਨ ਮਹੀਨਿਆਂ ਅੰਦਰ ਕਬ

ਮਿਤੀ 18 ਜਲਾਈ 2024 ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਉਨਤੀ ਲੱਖ ਸਿਰਫ) ਮਿਤੀ 21.03.2016 ਨੂੰ ਮਕਾਨ/ਵਿਲਾ/ਫਲੈਂਟ ਬਣਾਉਣ ਲਈ।